# Fukushima n-plant

team of South Korean gov-Aernment experts began a two-day tour of Japan's tsuna-mi-wrecked Fukushima nuclear power plant on Tuesday to examine a contentious plan to release treated but still slightly radioactive wastewater into the sea.

Officials from the Japanese government and the plant operator, Tokyo Electric Power Company Holdings, were to show the 21-member delegation several facilities related to treatment, safety checks, transport and dilution of the water, Japanese officials said Tuesday.

The plan has faced fierce protests from local fishing communities concerned about safety and reputational damage. Neighbouring countries, including South Korea, China and Pacific Island nations, have also raised safety concerns.

The water discharge plan has particularly been a sensitive issue between Tokyo and Seoul, which are now working to repair long-strained bilateral ties to address bigger chal-lenges such as security threats from China and North Korea.

Yoo Guk-hee, the chairperson of South Korea's Nuclear Security Safety and Commission who heads the delegation, told reporters after the first day's visit that his team needs more data, including about the water filtering system, to determine contamination levels before and after treatment and whether it is safely operated.

"We will need all the information to reach an overall conclusion," he said. "What we are trying to focus on is to determine, based on scientific evidence and standards, how these facilities work and whether these facilities are working properly, as well as whether the discharge procedure and process are adequate," Yoo said. Asked if there is anything that can be done to quell South Korean people's anxiety over the discharge plan, he said, "If we can explain in detail what

Total income from operations

tax (after Exceptional and/or

period (after tax) and Other

**Equity Share Capital** 

the previous year

operations)

L. Basic

Date: 22/05/2023

Extraordinary items

Extraordinary items)

items)

Net Profit / (Loss) for the period

Net Profit / (Loss) for the period before

Net Profit / (Loss) for the period after tax

(after Exceptional and/or Extraordinary

period [Comprising Profit/(Loss) for the

Reserves (excluding Revaluation Reserve

as shown in the Audited Balance Sheet o

Total Comprehensive Income for the

Comprehensive Income (after tax)]

Earnings Per Share (of Rs. 10/- each)

(for continuing and discontinued



Members of the minor progressive Jinbo Party stage a rally against the Japanese government's decision to release treated radioactive water from the Fukushima Daiichi nuclear power plant, in Seoul, South Korea, on Tuesday. The signs read "We oppose the release of treated radioactive water from Fukushima.

we have inspected, I think that and marine life. is meaningful?

Japanese Trade and Industry Minister Yasutoshi Nishimura promised earlier Tuesday to provide a "thorough explanation" to the South Korean experts and show them the current status of water tanks, other facilities and construction at the plant.

"I expect this will deepen the understanding in South Korea about the safety of our planned release" of the treated water, Nishimura said.

He has said the South Korean team's visit is not an inspection of the discharge plan, which is already under review by the International Atomic Energy Agency, a UN nuclear watchdog.

After its second day at the plant Wednesday, Yoo's team is to meet with Japanese officials in Tokyo before heading home

Japanese officials say only water that has been treated to legally releasable levels and further diluted with large amounts of seawater will be released into the sea about 1 kilometre offshore through an undersea tunnel, and the controlled release over decades will make it harmless to people

Statement of Standalone Unaudited Financial Results for the Quarter and Financial year ended 31-03-2023

31.03.2023

137.06

100.94

100.38

1659.52

The above is an extract of the detailed format of Quarterly Financial year ended Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full formats of the Financial Results are available on the Stock Exchange website www.bseindia.com

Rungta Irrigation Limited

Regd. Office: 101, Pragati Tower 26, Rajendra Place, New Delhi 110008

Tel: 011-40453330,31,32, E-mail: cs@rungtairrigation.in, Website: www.rungtairrigation.ir CIN: L74899DL1986PLC023934

4344.05

198.12

148.26

148.79

31.12.2022 31.03.2022

2480.20

1.93

1.93

4.84

16.96

885.61

Some scientists say the impact of long-term, low-dose exposure to tritium and other radionuclides is unknown and the release should be delayed.

Historical disputes have strained ties between Tokyo and Seoul — most recently over the compensation of Koreans who were forced labourers during Japan's 1910-1945 colonisation of the Korean Peninsula. But their relationship has thawed rapidly since March, when South Korea's government announced a local fund would compensate some of the former labourers.

Tokyo and Seoul, under pressure from Washington, share a sense of urgency to mend ties amid growing security threats in the region.

Nishimura said the government and TEPCO plan to start releasing the treated water after compulsory safety checks by Japanese nuclear regulators and a final review report by the

A massive earthquake and tsunami on March 11, 2011, destroyed the Fukushima Daiichi plant's cooling systems, causing three reactors to melt, releasing large amounts of

31.03.2023 31.03.2022 Audited Audited

7187.14

173.98

127.72

144.30

885.61

13192.49

400.91

400.91

298.32

298.32

1659.52

"His focus has always been to make a positive difference in the community in which he lives. Yakub's passions in life are his family and the community he represents," it said. The community leader is said to have been involved in politics since the age of 10 when he started canvassing and delivering leaflets for his late father, who was a strong supporter and member of former prime minister Indira Gandhi-led Congress Party in India.

PUBLIC NOTICE Sh. Satpal Singh Kadyan s/o Sh. Tara Chand lost his previous Original Sale deed No.5842/1 Dated 05.10.2012 favouring Smt. Manju Malik w/o Sh. Vikas Malik regarding the property situated at mouja Bahadurgarh Sector-2 Urban Estate Bahadurgarh Distt. Jhajjar Haryana, between in Delhi City and if any person has found/ information/Possession/Knowledge for above said documents shall submit/intimate within 07 days to Sh. M. L. Dhingra Advocate, Office/Shop No 13 Near Ram Panwari Chhoti. Ram Chowk Rohtak or Chamber No.148 Distr. Court Complex Rohtak M.No.9416380702. Thereafter any kind of claim will not be

**CHANGE OF NAME** 

This is to inform the General Public that I, Mrs. Aditi Walia 'Aadhar Card No 387194704351 & Passport No. K7698364) W/o Mr. Dinkar Walia R/o. Flat no. A5, New Adarsh Apartment, RSVP School, Sector 10, Plot 22, Dwarka Sector 10, Delhi, 110075 wish to change my present surname 'Walia' to my maiden surname 'Bindal'

APPENDIX IV-A [See proviso to Rule 8(6)]

Sale Notice for sale of Immovable Property

with proviso to Rule 8(6) of the Security Interest (Enforcement) Rules, 2002.

E-Auction Sale Notice for sale of Immovable Assets under the Securitisation and Reconstruction of Financial Assets and Enforcement of Security Interest Act. 2002 read

Notice is hereby given to the public in general and in particular to the Borrower(s) and Guarantor(s) that the below described Immovable Property mortgaged to Indiabulls Housing Finance Ltd. [CIN: L65922DL2005PLC136029] ("Secured Creditor"), the constructive possession of which has been taken by the Authorised Officer of the Secured Creditor, will be sold on "as is where is", "as is what is" and "whatever there is' basis on 26.06.2023 from 02.00 P.M. to 04.00 P.M., for recovery of Rs. 45,52,427/-(Rupees Forty Five Lakh Fifty Two Thousand Four Hundred Twenty Seven only) pending towards Loan Account No. HLAPNOI00308341, by way of outstanding principal, arrears (including accrued late charges) and interest till 15.05.2023 with applicable future interest in terms of the Loan Agreement and other related loan document(s) w.e.f. 16.05.2023 along with legal expenses and other charges due to the Secured Creditor from LALIT UPADHYAY, SAROJ KUMARI UPADHYAY, SHANKARA NAND UPADHYAY and POLASH VENTURES (THROUGH ITS PARTNERS)

The Reserve Price of the Immovable Property will be Rs. 1,64,00,000/- (Rupees One Crore Sixty Four Lakh only) and the Earnest Money Deposit ("EMD") will be Rs. 16,40,000/- (Rupees Sixteen Lakh Forty Thousand only) i.e. equivalent to 10% of the Reserve Price

DESCRIPTION OF THE IMMOVABLE PROPERTY PLOT BEARING NO. M-54, HAVING AREA ADMEASURING ABOUT 175 SQ. MTRS.

IN KENSINGTON PARK PLOT, PHASE-1, SITUATED IN SECTOR-133, JAYPEE GREENS WISH TOWN, GAUTAM BUDDHA NAGAR, NOIDA - 201301, UTTAR For detailed terms and conditions of the sale, please refer to the link provided on the

website of the Secured Creditor i.e. www.indiabullshomeloans.com. For bidding, log on to www.auctionfocus.in

**AUTHORISED OFFICER** 

Date: 19.05.2023 Place: NOIDA INDIABULLS HOUSING FINANCE LTD.

S Korean experts visit | Court grants Imran Khan bail in 8 cases

Khan's close aide Mazari

PTI ■ ISLAMABAD

Former prime minister Imran Khan got a major relief on Tuesday when an anti-terrorism court in Pakistan granted him bail till June 8 in eight cases related to violence that erupted at the Judicial Complex here in March.

Mazari, Pakistan's former human rights minister and a close aide The cases were registered in different police stations of of ousted prime minister Imran Khan, on Tuesday quit the party Islamabad against 70-year-old Khan after clashes erupted between police and his supand announced her retirement from active politics following her arrest over the recent violence. porters when the Pakistan Tehreek-e-Insaf (PTI) party chief appeared before a court in the Judicial Complex on March Mazari, 72, made the announcement after she was released following her arrest for the fourth time since May 12 when she was picked from her residence by police and sent to jail. She served

The clashes erupted when Khan attended a much-awaited hearing in the Toshakhana corruption case. During the confrontation, over 25 security personnel were injured. On Tuesday, Khan trav-

Indian-origin

councillor is new

Mayor of Preston

in north England

London (PTI): Yakub Patel, a

Gujarat-born councillor and an

active member of the local

community has taken over as

the new Mayor of Preston, a city in Lancashire county of

northern England which has a

tradition of having a city Mayor

dating back to the 14th centu-

Patel, who was born in Bharuch district of Gujarat,

moved to the UK after his grad-

uation from the University of

Labour Party Councillor for

Avenham Ward of the city in

1995, becoming the first

Muslim councillor in the his-

tory of Preston City Council.

involved with local voluntary

and community organisations,

the Preston City Council said.

"Yakub has always been

He was first elected as a

Baroda in 1976.

party said in a message. Established in 1974, the elled from Lahore to the capital, Islamabad to appear before the anti-terrorism court locat-Toshakhana is a department

quits party after arrest Islamabad (PTI): Shireen from 2018 to 2022, under Khan's

> Addressing a press conference here, she condemned the and Parliament," she said.

> trol of the Cabinet Division and heads of other governments and states and foreign digni-

violence after the arrest of Khan on May 9, adding that she had given a similar undertaking in the Islamabad High Court. "Not only the May 9 and 10 violence, but I've always condemned every kind of violence especially against state institutions and symbols like the General Headquarters, Supreme Court

under the administrative constores precious gifts given to rulers, parliamentarians, bureaucrats, and officials by



Security personnel secure a vehicle carrying the Pakistan's former Prime Ministe Imran Khan leaves after his court appearance, in Islamabad, Pakistan on Tuesday.

Khan, the cricketer-turnedpolitician, was disqualified by the Election Commission of Pakistan in October last year for not sharing details of the

Meanwhile, an accountability court in Islamabad stopped the National

Accountability Bureau (NAB) from arresting PTI chief Imran Khan's wife Bushra Bibi in the Al-Qadir Trust case by granting her interim bail.

The former first lady's lawyer Khawaja Haris appeared before the court and filed an application for Bushra Bibi's

## Israeli national security chief: New Iranian nuclear facility not immune from attack

**AP** ■ JERUSALEM

The Israeli government's national security adviser on Tuesday said a new nuclear facility being built by Iran would not be immune from attack, despite assessments by experts it will be beyond the reach of last-ditch U.S. bunker-busting bombs. Tzachi Hanegbi made the comments in response to an Associated Press report that said the new facility appears to be as deep as 100 meters (328 feet) below ground.

as the minister for human rights

lawyers, the court granted him

bail in eight cases till June 8, his

After hearing arguments by

ed in the Judicial Complex.

Hanegbi, speaking at a security conference near Tel Aviv, said he was not surprised by the report, noting that Iran

has other underground facilities. While he acknowledged the location would complicate any potential military strike on the facility, he said there are still solutions to the challenge. "What is possible to say

no place that can't be reached," He declined to say whether Israel had the ability to do this

about this matter is that there is

on its own. 'We hope we won't get to a situation where the solution to the story of a nuclear weapon in Iran is a kinetic solution, a solution involving an attack," he said, adding that Israel prefers to see Iran resolved through diplomat-Israel considers Iran to be

its greatest enemy and Prime Minister Benjamin Netanyahu has repeatedly said he will not allow Iran to develop a nuclear weapon. He has said international diplomacy should be accompanied by a serious military option and hinted that Israel would be prepared to strike Iran on its own if necessary. Photos and videos of Iran's new facility from Planet Labs PBC show Iran has been digging tunnels near the Natanz nuclear site, which has come under repeated sabotage attacks

mounds at the site suggest the facility could be between 80 meters (260 feet) and 100 meters (328 feet) under the ground, according to experts and AP's analysis.

The Islamic Republic denies it is seeking nuclear weapons, though officials in Tehran now openly discuss their ability to pursue one. With Iran now producing uranium close to weapons-grade levels after the collapse of its nuclear deal with world powers, the installation complicates the West's efforts to halt Iran from potentially developing an atomic bomb as diplomacy over its nuclear program

# 'Companies in China want clarity after security rule changes, raids'

**AP** ■ BEIJING

Foreign companies in China are uncertain about what they are allowed to do following police raids on consulting firms and want "greater clarity" about how newly expanded national security and other rules will be enforced, a for-

eign business group said Tuesday. The British Chamber of Commerce in China said a survey of its members found they are more optimistic following December's lifting of anti-virus controls that blocked most travel into and out of China. It said they want to invest trust and certainty" in China amid tension with Europe and Washington and official plans to promote economic self-

"If there is greater clarity and greater certainty, then we believe that companies will commit more to China," said the

chamber chairman, Julian MacCormac, at a news conference. Some 70 per cent of companies "are really waiting to see" how conditions develop before taking

President Xi Jinping's government says foreign companies are welcome and is trying to encourage them to invest more. But they are uneasy following the expansion of national security and other rules with little explanation and official plans to create competitors to global suppliers of processor chips and other technology, sometimes using subsidies and tions with the European Union, Washington and other trading partners. On Sunday, the government banned use of products from the biggest US maker of memory chips, Micron Technology Inc., in computers that handle sensitive information. It said Micron

had unspecified security flaws but gave no explanation.

Companies are on edge after police raided offices of two consultancies, Bain &Co. and Capvision, and a due diligence firm, Mintz Group. Authorities have given no explanation. They say companies are obliged to obey the law but have given no indication of possible viola-

The British chamber represents some 650 companies, many of them in finance, consulting and other service industries that might be affected by tighter curbs China and how it can be used and stored. Tuesday's report included 171 suggestions for Chinese regulators including "greater clarity" about data restrictions on the auto industry and addressing what it said is unfair treatment of foreign companies in government purchasing.

## PUBLIC NOTICE To be known to all that I, JASVINDER KAUR W/O SH. PRADEEP KUMAR SANDHU R/O FLAT NO. 44, GROUND FLOOR, BLOCK-8B, POCKET8, SECTOR-23-B, DWARKA, NEW DELHI-110077 PUBLIC NOTICE FOPERTY BEARING OLD NAGAR PALIK/ UMBER 86, NEW NAGAR PALIKA NUMBER S8/18 IREA MEASURING 47/38 SQ. MTRS. OUT OF OTAL AREA 113.33 SQ. YDS I.E 94/76 SQ MTRS. SITUATED AT UNDER ABADI MOHALLA AYODY/ SANJ, DADRI, PARGANA & TEHSIL: DADRI SISTRICT. GAUTAM BUDH NAGAR. U.P-203207 ame to be financed by SATYA MICRO HOUSING (INANCE PRIVATE LID. Further it is informed tha nere are no other legal heirs of Late Sh. Mammohan tumar except Mrs. Roopa Bansal Wo. Late Mr fanmohan and Mrs. Priff Bansal Jo. Late Mr fanmohan and Mrs. Priff Bansal Jo. Late Mr

nmohan and Mrs. Priti Bansal D/o Late M Manmohan and Mrs. Priti Bansal D/o Late M Manmohan. If any person(s) have any objection(s) claim in this property, then contact the undersigned within 07 days from date of this notice on below address, failing which, it will be assumed that there are no claims or issues in respect of the aforesaid property Mrs. Prason Lata, Advocal SG Associates (Law Firm FF 18, Lotus Pond Plaza. Valbhav Khand, Indirapura Ghazlabad 201014.E-mail: sgassociatespi@gmalches.

8,SECTOR-23-8,DWARKA,NEW DELHI-110077
has applied for conversion/execution of conveyance deed of Flat No. 44, Ground Floor Block-A8, Pocket-8, Sector-23-B, Dwarka, New Delhi-110077 in DDA. The original documents i.e. Demand Letter of the above flat have beer lost. An First to this effect thas been lodged in P.S Crime Branch in vide S.O. No. 430/2014 LR No. 457728/2023 dated 18.05.2023. Any personal calaming any right, interest, having any objection or found in possession of origina documents. may write/contact with above ocuments, may write/contact with above amed person at above address/phone N 9911258330 within 15 days from the date of publication of this notice. The person claimin any right, interest, objections with respect t

**KOVALAM INVESTMENT AND TRADING CO. LIMITED** nises Oswal Woollen Mills Limited G.T. Road, Sherpur, I CIN:L65910PB1981PLC023058, Ph.: +91-161-5066605, Website: www.owmnahar.com/kovalam, Email:kovalam@owmnahar.com

EXTRACT OF THE AUDITED FINANCIAL RESULTS FOR THE QUARTER AND FINANCIAL YEAR ENDED 31.03.2023

Sr.	Particulars	Quarter Ended			Year Ende
No.		31.03.2023 Audited	31.03.2022 Audited	31.03.2023 Audited	31.03.2022 Audited
1	Total Income from Operations	95.34	6.30	215.53	210.89
2	Net Profit/(Loss) from Ordinary Actvities for	48.02	4.03	158.60	198.90
	the Period (before Tax, Exceptional and/or				
	Extraodinary Items)				
3	Net Profit/(Loss) from Ordinary Activities for	48.02	4.03	158.60	198.90
	the Period before Tax(after Exceptional				
	and/or Extraodinary Items)				
4	Net Profit/(Loss) from Ordinary Actvities for	(7.74)	(0.85)	102.23	180.95
	the Period after Tax (after Exceptional				
	and/or Extraodinary Items)				
5	Total Comprehensive Income for the period	(1,332.48)	2,448.67	(3,911.40)	7,376.43
	[Comprising Profit / (Loss) for the period				
	(after tax) and Other Comprehensive				
	Income (after tax)]				
6	Equity Share Capital (Face Value of Rs.10/-)	222.39	222.39	222.39	222.39
7	Reserves (excluding Revaluation Reserves			7,019.67	10,930.98
	as shown in the Balance sheet of previous				
	year)				
8	Earning Per Share (EPS) Face value of				
	Rs.10/- each. (for Continuing and				
	discontinuing operations)				
	Basic & Diluted:-	(0.35)	(0.04)	4.60	8.14

year ended March 31, 2023 filed with the Stock Exchange under regulation 33 of the SEBI (Listing Obligations and Disclosures Requirements) Regulations, 2015. The full format of Audited Financial Results for the quarter and financial year ended March 31, 2023 are available on the Stock Exchange website i.e. www.bseindia.com and Company's website: http://www.owmnahar.com/kovalam/investor.php. 2. The Audited financial results of the Company for the Quarter and Financial Year ended 31st March, 2023 have been reviewed by the Audit Committe and subsequently approved by the Board of Directors in their meetings held on May 23, 2023. 3. The finance esults are prepared in accordance with Indian Accounting Standards (IndAS) as prescribed under Section 133 of the Companies Act, 2013 and other recognised accounting practices and policies to the extent possible For Kovalam Investment and Trading Co. Ltd

Date: 23.05.2023

## No debt ceiling agreement in WH meeting, though Biden, McCarthy talks productive

AP WASHINGTON

President Joe Biden and House Speaker Kevin McCarthy both said they had a productive debt ceiling discussion late Monday at the White House, but there was no agreement as negotiators strained to raise the nation's borrowing limit in time to avert a potentially chaotic federal default.

It's a crucial moment for the Democratic president and the Republican speaker, just 10 days before a looming deadline to raise the debt As soon as June 1,

Treasury Secretary Janel Yellen said in a letter to Congress, "it is highly likely' the government will be unable to pay all the nation's bills. Such an unprecedented default would be financially damaging for many Americans and others around the world relying on US stability, sending shockwaves through the global economy. Each side praised the

other's seriousness, but basic differences remained. They are at odds over how to trim annual budget deficits. Republicans are determined to cut spending while Biden's team offered to hold spending levels flat. Biden wants to increase some taxes on the wealthiest Americans and some big companies, but

McCarthy said early on that that is out of the question.

"The time of spending, just spending more money in America and government is wrong," McCarthy said after the Oval Office meeting.

In a brief post-meeting statement, Biden called the session productive but merely added that he, McCarthy and their lead negotiators 'will continue to discuss the path forward." Upbeat, McCarthy said their teams would work "through the

Biden said all agreed that "default is not really on the table. Though there is no

agreement on basic issues, the contours of a deal seem within reach. A budget deal would unlock a separate vote to lift the debt ceiling, now \$31 trillion, to allow more borrowing. Negotiations are focused on finding compromise over a 2024 budget year cap that would be key to resolving the standoff. Republicans insisted next year's spending be less than it is now, but the White House instead offered to hold spending flat at current 2023 numbers. Republicans initially sought to roll back next year's spending to 2022

levels, and impose 1% caps

on spending growth for 10

years, though a later propos-

al narrowed that to about six

(JaiKaran Singh) Managei

## Date: 19.05.2023 Place: GHAZIABAD

#### APPENDIX IV-A [See proviso to Rule 8(6)] Sale Notice for sale of Immovable Property

E-Auction Sale Notice for sale of Immovable Assets under the Securitisation and Reconstruction of Financial Assets and Enforcement of Security Interest Act, 2002 read with proviso to Rule 8(6) of the Security Interest (Enforcement) Rules, 2002.

Notice is hereby given to the public in general and in particular to the Borrower(s) and Guarantor(s) that the below described Immovable Property mortgaged to Indiabulls Housing Finance Ltd. [CIN: L65922DL2005PLC136029] ("Secured Creditor"), the constructive possession of which has been taken by the Authorised Officer of the Secured Creditor, will be sold on "as is where is", "as is what is" and "whatever there is" basis on 26.06.2023 from 02.00 P.M. to 04.00 P.M., for recovery of Rs. 20,12,185/-(Rupees Twenty Lakh Twelve Thousand One Hundred Eighty Five only) pending towards Loan Account No. HHLNOI00476667, by way of outstanding principal, arrears (including accrued late charges) and interest till 12.05.2023 with applicable future interest in terms of the Loan Agreement and other related loan document(s) w.e.f. 13.05.2023 along with legal expenses and other charges due to the Secured Creditor from PRIYA

The Reserve Price of the Immovable Property will be Rs. 24,03,000/- (Rupees Twenty Four Lakh Three Thousand only) and the Earnest Money Deposit ("EMD") will be Rs. 2,40,300/- (Rupees Two Lakh Forty Thousand Three Hundred only) i.e. equivalent

DESCRIPTION OF THE IMMOVABLE PROPERTY FLAT NO. SF-4 SECOND FLOOR, REAR RIGHT HAND SIDE, PLOT NO. - 121.

JAI DURGE APARTMENT, VIKRAM ENCLAVE, SAHIBABAD, GHAZIABAD-201005. For detailed terms and conditions of the sale, please refer to the link provided on the

website of the Secured Creditor i.e. www.indiabullshomeloans.com. For bidding, log on to www.auctionfocus.in

AUTHORISED OFFICER INDIABULLS HOUSING FINANCE LTD.

ADVERTISEMENTS

# ਨਹਿਰੀ ਪਾਣੀ ਕਿਸਾਨਾਂ ਨੂੰ ਟੇਲਾਂ ਤੱਕ ਪੁੱਜਦਾ ਕੀਤਾ ਜਾਵੇਗਾ : ਚੇਅਰਮੈਨ ਚੀਮਾ



रेम मेह्र DESH SEWAK

**ਪੱਟੀ**/23 **ਮਈ** : ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਨਹਿਰਾਂ ਅਤੇ ਖਾਲਿਆ ਦੀ ਖੁਦਾਈ ਨਹੀਂ ਹੋਈ ਜਿਸ ਕਾਰਨ ਕਿਸਾਨਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਸਕਿਆ।ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵਾਰ ਝੋਨੇ ਦੀ ਬਿਜਾਈ ਨੂੰ ਮੁੱਖ ਰੱਖਦਿਆਂ ਕਿਸਾਨਾ ਨੂੰ ਟੇਲਾ ਤੱਕ ਪਾਣੀ ਪੁਜਦਾ ਕੀਤਾ ਜਾਵੇਗਾ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸਰੋਤ ਪ੍ਰਬੰਧਨ ਵਿਕਾਸ ਨਿਗਮ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਚੀਮਾਂ

ਨੂਰਪੁਰ ਬੇਦੀ, 23 ਮਈ : ਅੱਜ ਕਲਵਾਂ

ਵਿਖੇ ਭਾਜਪਾ ਦੀਆਂ ਜਨ ਕਲਿਆਣਕਾਰੀ

ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖ∴ਵੱਖ

ਪਾਰਟੀਆਂ ਨੂੰ ਅਲਵਿਦਾ ਆਖ ਕੇ ਵੱਡੀ

ਗਿਣਤੀ ਆਗੂਆਂ ਨੇ ਰਜਿੰਦਰ ਸਿੰਘ

ਸਾਖਪੁਰਾ ਦੀ ਅਗਵਾਈ ਹੇਠ ਭਾਜਪਾ ਦੇ

ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ

ਮੌਜੂਦਗੀ \*ਚ ਪਾਰਟੀ ਦਾ ਪੱਲਾ ਫੜਿਆ।ਇਸ

ਮੌਕੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ

ਨੇ ਵੱਖ∴ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਪਾਰਟੀ \*ਚ ਸ਼ਾਮਲ ਹੋਏ ਆਗੂਆਂ ਨੂੰ ਜੀ

ਆਇਆ ਆਖਿਆ। ਉਨ੍ਹਾਂ ਸਮੂਹ ਆਗੂਆਂ ਨੂੰ

ਤਾਕੀਦ ਕੀਤੀ ਕਿ ਪ੍ਰਧਾਨ ਮੰਤਰੀ ਨਰੇਂਦਰ

ਮੋਦੀ ਦੀ ਅਗਵਾਈ ਹੇਠ ਚੱਲ ਰਹੀ ਕੇਂਦਰ

ਸਰਕਾਰ ਦੀਆਂ ਜਨ ਕਲਿਆਣਕਾਰੀ ਨੀਤੀਆਂ

ਨੂੰ ਘਰ∵ਘਰ ਪਹੁੰਚਾਇਆ ਜਾਵੇ ਤੇ ਭਾਜਪਾ

ਦੀ ਮਜਬੂਤੀ ਲਈ ਪਿੰਡ ਪਿੰਡ, ਘਰ ਘਰ

ਪਹੁੰਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਗਾਮੀ

2024 ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ

ਕਮਰ ਕੱਸੇ ਕਸਣ ਦੀ ਲੋੜ ਹੈ।ਇਸ ਮੌਕੇ

ਭਾਜਪਾ \*ਚ ਸ਼ਾਮਲ ਹੋਏ ਆਗੂਆਂ ਨੇ ਕਿਹਾ

ਕਿ ਉਹ ਭਾਜਪਾ ਦੀਆਂ ਨੀਤੀਆਂ ਸਮੇਤ ਨਵੇਂ

ਪ੍ਰਧਾਨ ਅਜੈਵੀਰ ਸਿੰਘ ਲਾਲਪੂਰਾ ਦੀਆਂ

ਸਰਗਰਮ ਗਤੀਵਿਧੀਆਂ ਤੋਂ ਬੇਹੱਦ ਪ੍ਰਭਾਵਿਤ

ਸਨ।ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦਾ ਗ੍ਰਾਫ

ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਤੇ ਲੋਕ

ਮੌਜੂਦਾ ਸਰਕਾਰ ਤੋਂ ਅੱਕੇ ਹੋਏ ਭਾਜਪਾ ਵਿਚ

ਹੀ ਆਪਣਾ ਬਦਲ ਦੇਖ ਰਹੇ ਹਨ।ਜ਼ਿਕਰਯੋਗ

ਕਰਵਾਉਣ ਦੀ ਸ਼ੁਰੂਆਤ ਸਮੇਂ ਇਲਾਕੇ ਦੇ ਕਿਸਾਨਾਂ ਨੂੰ ਸਬੋਧਨ ਕਰਦਿਆਂ ਕੀਤਾ।

ਚੇਅਰਮੈਨ ਚੀਮਾਂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਵਾਸਤੇ ਨਹਿਰੀ ਪਾਣੀ ਮੁਹਈਆ ਕਰਵਾਉਣ ਦੀ ਵਚਨਬੱਧਤਾ ਦੇ ਤਹਿਤ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਦਿਸ਼ਾ ਵਿੱਚ ਇਹ ਮਹੱਤਵਪੂਰਨ ਉਪਰਾਲਾ ਕਰ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਹਿਰੀ ਪਾਣੀ ਨਾਂ ਆਉਂਣ ਕਾਰਨ ਜਿਹੜੇ ਕਿਸਾਨਾਂ ਨੇ ਖਾਲ ਵਾਹ ਲਏ ਹਨ ਉਹ ਸਰਕਾਰੀ

ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਵੱਡੀ ਗਿਣਤੀ 'ਚ ਆਗੂਆਂ ਨੇ ਜ਼ਿਲ੍ਹਾ

ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਭਾਜਪਾ ਦਾ ਪੱਲਾ ਫੜਿਆ

ਹੈ ਕਿ ਅਜੈਵੀਰ ਸਿੰਘ ਲਾਲਪੁਰਾ ਦੇ ਅਹੁਦਾ

ਸੰਭਾਲਣ ਤੋਂ ਭਾਰਤੀ ਜਨਤਾ ਪਾਰਟੀ ਪੂਰੇ

ਜ਼ਿਲ੍ਹੇ ਵਿਚ ਤੇਜ਼ੀ ਨਾਲ ਸਰਗਰਮ ਹੋ ਗਈ ਤੇ

ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਨੁੱਕੜ

ਮੀਟਿੰਗਾਂ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ

ਹੈ।ਇਸ ਮੌਕੇ ਧਰਮ ਸਿੰਘ ਸਰਪੰਚ, ਸੀ ਰਾਮ

ਸਾਬਕਾ ਸਰਪੰਚ, ਜੀਤ ਰਾਮ ਠੇਕੇਦਾਰ,

ਰਾਜਿੰਦਰ ਕੁਮਾਰ, ਪਰਸ਼ੋਤਮ ਲਾਲ, ਬਲਜੀਤ

ਸਿੰਘ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ ਫ਼ੌਜੀ,

ਪ੍ਰਦੀਪ ਸਿੰਘ, ਨਰੇਸ਼ ਕੁਮਾਰ, ਰੌਸ਼ਨ ਲਾਲ,

ਕੇਵਲ ਕ੍ਰਿਸ਼ਨ, ਹਰਮੇਲ ਸਿੰਘ, ਗੁਰਦਿਆਲ

ਸਿੰਘ, ਸੰਤੋਖ ਸਿੰਘ, ਰਾਮਲਾਲ, ਗੁਰਮੇਲ

ਸਿੰਘ, ਤਰਸੇਮ ਲਾਲ, ਤਰਸੇਮ ਲਾਲ,

ਸੋਹਣਲਾਲ ਚੌਹਾਨ ਆਦਿ ਨੇ ਪਾਰਟੀ ਵਿਚ

ਸ਼ਮੂਲੀਅਤ ਕੀਤੀ। ਇਸ ਮੌਕੇ ਹੋਰਨਾਂ ਤੋਂ

ਨਹਿਰੀ ਪਾਣੀ ਸਭ ਖਾਲਿਆ ਵਿੱਚ ਟੇਲਾ ਤੱਕ ਪੁੱਜਦਾ ਕੀਤਾ ਜਾਵੇਗਾ।

ਚੇਅਰਮੈਨ ਚੀਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਥੇ ਇਸ ਝੋਨੇ ਦੇ ਸੀਜ਼ਨ ਉਪਰ ਨਹਿਰੀ ਪਾਣੀ ਟੇਲਾ ਤੱਕ ਪੁੱਜਦਾ ਕੀਤਾ ਜਾਵੇਗਾ ਉਥੇ ਆਉਂਦੇ ਸੀਜਨ ਨੂੰ ਪਿੰਡ ਜ਼ਮੀਨਦੋਜ਼ ਪ੍ਣਾਲੀ ਰਾਹੀਂ ਪਾਈਪ ਲਾਈਨ ਪਾਈ ਜਾਵੇਗੀ।ਇਸ ਮੌਕੇ ਉਨ੍ਹਾਂ ਨਾਲ ਸਰੋਤ ਪ੍ਰਬੰਧਨ ਵਿਕਾਸ ਨਿਗਮ ਦੇ ਅਧਿਕਾਰੀ ਜਿਨ੍ਹਾਂ ਵਿੱਚ ਕਾਰਜਕਾਰੀ ਇੰਜੀ: ਲਾਲਅਮਰ ਇੱਕਬਾਲ ਸਿੰਘ, ਕਾਰਜਕਾਰੀ ਇੰਜੀ: ਸਿਮਰਨਜੀਤ ਸਿੰਘ,ਉਪ ਮੰਡਲ ਅਫ਼ਸਰ ਰਸਮਿੰਦਰਪਾਲ ਸਿੰਘ ਜ਼ਿਲੇਦਾਰ ਲਫਟੈਨ ਸਿੰਘ, ਬਲਦੇਵ ਸਿੰਘ ਪਟਵਾਰੀ, ਹਰਨੇਕ ਸਿੰਘ ਪਟਵਾਰੀ, ਨਵਨੀਤ ਸਿੰਘ ਪਟਵਾਰੀ, ਰਜਨੀ ਬਾਲਾ ਪਟਵਾਰੀ ਤੋਂ ਇਲਾਵਾ ਪਿੰਡ ਦੇ ਸਾਬਕਾ ਸਰਪੰਚ ਚਰਨ ਸਿੰਘ, ਸਾਬਕਾ ਸਰਪੰਚ ਜਵਾਹਰ ਸਿੰਘ, ਮੈਂਬਰ ਚਰਨ ਸਿੰਘ, ਗਿਆਂਨ ਸਿੰਘ ਫੋਜੀ, ਜੋਗਿੰਦਰ ਸਿੰਘ, ਗੁਰਸਿਮਰਨ ਸਿੰਘ, ਗੁਰਵਿੰਦਰ ਸਿੰਘ,ਪਤਾਪ ਸਿੰਘ, ਜਗੀਰ ਸਿੰਘ, ਨਿਰਵੈਰ ਸਿੰਘ,ਮਹਿਲ ਸਿੰਘ,ਸਾਹਬ ਸਿੰਘ, ਸਰਬਜਿੰਦਰ ਸਿੰਘ, ਨਿਰੰਜਣ ਸਿੰਘ, ਬਲਜੀਤ ਸਿੰਘ, ਸ਼ੇਰ ਸਿੰਘ, ਜਗਰੂਪ ਸਿੰਘ,ਸਰਵਣ ਸਿੰਘ ਜਗਜੀਤ ਸਿੰਘ ਅਤੇ ਸਿਮਰਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

### ਤਖ਼ਤ ਸੱਚਖੰਡ ਸ੍ਰੀ ਹਜ਼ੁਰ ਸਾਹਿਬ ਵਿਖੇ ਸ਼ਹੀਦੀ ਗੁਰਪੁਰਬ ਮੌਕੇ ਠੰਢੇ-ਮਿਠੇ ਜਲ ਦੀਆਂ ਲਗਾਈਆ ਛਬੀਲਾਂ



ਦੀਆਂ ਫ਼ਬੀਲਾਂ ਲਗਾਈਆਂ ਗਈਆਂ ਇਸ ਸਮੇਂ

ਤਖ਼ਤ ਸੱਚਖੰਡ ਸਾਹਿਬ ਪ੍ਰਸ਼ਾਸਕ ਡਾ. ਪਰਵਿੰਦਰ

ਸਿੰਘ ਜੀ ਪਸਰੀਚਾ ਨੇ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ

ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ

ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ

ਧਾਰਮਿਕ ਕੱਟੜਤਾ ਅਤੇ ਹਕੂਮਤੀ ਜ਼ੁਲਮ ਅੱਗੇ

ਸਿਰ ਨਾ ਝੁਕਾਉਂਦੇ ਹੋਏ ਸਤਿਗੁਰੂ ਜੀ ਨੇ ਆਪਣੀ

ਸ਼ਹਾਦਤ ਦੇ ਦਿੱਤੀ ਸੀ ਗੁਰੂ ਜੀ ਨੂੰ ਚੰਗੇਜ਼ੀ

ਕਾਨੂੰਨ ਯਾਸਾ ਅਧੀਨ ਸ਼ਹੀਦ ਕੀਤਾ ਗਿਆ ਸੀ

ਡਾ. ਪਸਰੀਚਾ ਨੇ ਕਿਹਾ ਕਿ ਸਮੁੱਚੀ ਦੁਨੀਆਂ ਨੂੰ

ਪੰਚਮ ਪਾਤਸ਼ਾਹ ਦੇ ਜੀਵਨ ਅਤੇ ਸਿਖਿਆਵਾਂ ਤੋਂ

ਪ੍ਰੇਰਨਾ ਲੈਣ ਦੀ ਲੋੜ ਹੈ। ਦੁਨੀਆਂ ਨੂੰ ਸਰਬ-

ਸਾਂਝੀਵਾਲਤਾ ਦੇ ਦਿੱਤੇ ਗਏ ਸੰਦੇਸ਼ ਨੂੰ ਪ੍ਰਚਾਰਨ

ਦੀ ਲੋੜ ਹੈ। ਸਮੁੱਚੀ ਮਾਨਵਤਾ ਇਸ ਸ਼ਹਾਦਤ ਤੋਂ

ਦਫਤਰ ਨਗਰ ਕੌਂਸਲ ਰੂਪਨਗਰ

ਪਬਲਿਕ ਨੋਟਿਸ

ਪਤਰ ਨਜ਼ਰ: 1215 ਅਤੇ ਜਾਂਤੇ ਜੋ ਮਿਤੀ: 1.8.5.2023

ਪਬਲਿਕ ਨੈਟਿਸ
ਹਰ ਆਮ ਤੇ ਖਾਸ ਤੇ ਨੂੰ ਇਸ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਬਰਜੀਤ ਸਿੰਘ ਪੁੱਤਰ ਸ. ਕ੍ਰਿਪਾਲ ਸਿੰਘ ਚਾਸੀ ਮਕਾਨ ਨੰਬਰ 4630 ਵਾਕਿਆ ਹਵੇਲੀ ਕਲਾ ਰੂੰ ਪੁਨਾਗਰ ਨੂੰ ਆਪਣੇ ਨਾਂ ਤੋਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਨਗਰ ਕੋਸਲ ਕੁਪਨਗਰ ਦੇ ਲੀ ਸੀ। ਰਿਕਾਰਡ ਅਨੁਸਾਰ ਪ੍ਰਾਪਰਰੀ ਨੰਬਰ 4630 ਸੀ ਕਰਜੀਤ ਸਿੰਘ ਦੇ ਨਾਂ ਤੇ ਦਰਜ ਹੈ। ਨਗਰ ਕੋਸਲ ਦੁਮਨਗਰ ਦੇ ਟੀ ਐਸ.1 ਰਿਕਾਰਡ ਅਨੁਸਾਰ ਪ੍ਰਾਪਰਰੀ ਨੰਬਰ 4630 ਸੀ ਕਿਹਾ ਜ਼ਰਦੀ ਸਿੰਘ ਦੇ ਨਾਂ ਤੇ ਦਰਜ ਹੈ। ਨਗਰ ਕੋਸਲ ਦੁਆਰਾ ਪ੍ਰਾਪਰਟੀ ਟੋਕਸ ਮੰਤਵ ਸਰਵੇਂ ਸਾਲ 2014-15 ਅਨੁਸਾਰ ਯੂਆਈਡੀ ਨੇਡਰ ਅਲਾਟ ਕਰਨਾ ਬਣਦਾ ਹੈ। ਉਕਤ ਪ੍ਰਾਪਰਟੀ ਦਾ ਯੂਆਈਡੀ ਨੰਬਰ ਅਲਾਟ ਕਰਨਾ ਬਣਦਾ ਹੈ। ਉਕਤ ਪ੍ਰਾਪਰਟੀ ਦਾ ਯੂਆਈਡੀ ਨੰਬਰ ਅਲਾਟ ਕਰਨਾ ਬਣਦਾ ਹੈ। ਉਕਤ ਪ੍ਰਾਪਰਟੀ ਦਾ ਯੂਆਈਡੀ ਨੰਬਰ ਸੀ\/ਨ053/00465/01/00 ਦਰਜ ਨਹੀਂ ਹੈ। ਪ੍ਰਾਰਥੀ ਵੱਲੋਂ ਸਮੰਸ਼ਟ ਕੀਤਾ ਗਿਆ ਹੈ ਕਿ ਸ੍ਰੀ ਕ੍ਰਿਪਾਲ ਸਿੰਘ ਦੀ ਮੰਤ ਜਿਹੀ 16/11/2009 ਅਤੇ ਸਵ. ਕ੍ਰਿਪਾਲ ਸਿੰਘ ਦੀ ਪਤਨੀ ਸੀ\/ਨੀ ਗੁਰਗਰੀ ਕਰਦੀ ਮੀ ਸੀਲੀ 26-04-2004 ਨੂੰ ਹੈ ਗਈ ਸੀ\/ਨੀ ਸਗਰ ਜ਼ਰਦੀ ਮੀਤ ਸਿੰਗੇ 26-04-2004 ਨੂੰ ਹੈ ਗਈ ਸੀ\/ਨੀ ਸੀ। ਸਵ. ਕ੍ਰਿਪਾਲ ਸਿੰਘ ਦੀ ਮੰਤ ਤੋਂ ਬਾਲਦ ਉਨ੍ਹਾਂ ਦੇ 3 ਵਾਰਸ ਸੀ\/ਨੀ ਸੀ। ਜੁਰਗਰੀ ਨਹੀਂ ਕਰਦਾਈ ਗਈ ਸਵ. ਕ੍ਰਿਪਾਲ ਸਿੰਘ ਦੀ ਮੰਤ ਤੋਂ ਬਾਲਦ ਉਨ੍ਹਾਂ ਦੇ 3 ਵਾਰਸ ਸੀ\/ਨੀ ਸੀ। ਜੁਰਗਰੀ ਨਹੀਂ ਕਰਦਾਈ ਗਈ ਸਵ. ਕ੍ਰਿਪਾਲ ਸਿੰਘ ਦੀ ਮੀਤ ਤੋਂ ਬਾਲਦ ਉਨ੍ਹਾਂ ਦੇ 3 ਵਾਰਸ ਸੀ\/ਨੀ ਸੀ। ਜੁਲਦੀਪ ਸਿੰਘ ਪੁੱਤਰ, ਸੀ\ਨੀ ਸ਼ੁਰੀ ਜ਼ਰਦੀ ਕਰ ਹੋ, ਪੁੱਤਰੀ), ਹਨ। ਸਵ. ਕ੍ਰਿਪਾਲ ਸਿੰਘ ਦੇ ਵਾਰਸ 1. ਸੀ\/ਨੀ ਸੀ। ਜੁਰਗਰ ਕਰੇ ਪ੍ਰਾਤਰੀ) ਹਨ। ਸਵ. ਕ੍ਰਿਪਾਲ ਸਿੰਘ ਦੇ ਵਾਰਸ ਹੀ ਸੀ। ਸਵ. ਕ੍ਰਪਾਲ ਸਿੰਘ ਦੀ ਮੀਤ ਤੋਂ ਬਾਲਦ ਉਨ੍ਹਾਂ ਦੇ 3 ਵਾਰਸ ਸੀ। ਸੁਰਜੀਤ ਸਿੰਘ ਦੇ ਨਾਂ ਕੀਤੀ ਜਾਵਤਾਂ ਸਾਨ੍ਹਾਂ ਕਰੀ ਇਤਰਾਜ਼ ਨਹੀਂ ਹੋਵੇਗਾ। ਪ੍ਰਾਪਰਟੀ ਨੰਬਰ ਕਰਤੀ ਪੁੱਤਰੀ ਦੇ ਸ਼ੁਰੀ ਲੀ। ਸ਼ੁਰੀ ਸੀ। ਸ਼ੁਰੀ ਜ਼ਰਦੀ ਜ਼ਰਦੀ ਜ਼ਰਦੀ ਜ਼ਰਦੀ ਕਰਤਾ ਸੀ। ਸ਼ੁਰੀ ਜ਼ਰਦੀ ਜ਼ਰਦੀ ਨਾਂ ਕਰਤਾ ਸੀ। ਸ਼ੁਰੀ ਜ਼ਰਦੀ ਜ਼ਰਦੀ ਨਾਂ ਕਰਤਾ ਸੀ। ਸ਼ੁਰੀ ਜ਼ਰਦੀ ਜ਼ਰਦੀ ਨਾਂ ਕਰਤਾ ਸੀ। ਸ਼ੁਰੀ ਜ਼ਰਦੀ ਜ਼ਰਦੀ ਜ਼ਰਦੀ ਜ਼ਰਦੀ ਜ਼ਰਦੀ ਜ਼ਰਦੀ ਕਰਤਾ ਸੀ। ਸ਼ੁਰੀ ਸੀ। ਸ਼ੁਰੀ ਸੀ। ਸ਼ੁਰੀ ਜ਼ਰਦੀ ਜ਼ਰਦੀ

ਪੱਤਰ ਨੰਬਰ : 1215

ਫੱਲਜੀਤ ਸਿੰਘ ਵਰਪਾਲ

ਅੰਮ੍ਰਿਤਸਰ, 23 ਮਈ: ਸ਼ਹੀਦਾਂ ਦੇ ਸਿਰਤਾਜ ਪੰਚਮ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਸ਼ਹੀਦੀ ਦਿਹਾੜਾ ਤਖ਼ਤ ਸੱਚਖੰਡ ਸੀ ਹਜ਼ਰ ਅਬਚਲਨਗਰ ਸਾਹਿਬ ਨਾਂਦੇੜ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਹਜ਼ੂਰੀ ਨੌਜਵਾਨ ਸਾਧ ਸੰਗਤ ਵੱਲੋਂ ਤਖ਼ਤ ਸੱਚਖੰਡ ਸਾਹਿਬ ਵਿਖੇ ਪਿਛਲੇ ਪੰਜ ਦਿਨਾਂ ਤੋਂ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਕਥਾ ਦੇ ਪਰਵਾਹ ਤੇ ਠੰਡੇ ਮਿਠੇ ਜਲ ਦੀਆਂ ਛਬੀਲਾਂ ਦੇ ਲੰਗਰ ਚਲ ਰਹੇ ਸਨ ਸੱਚਖੰਡ ਕੰਪਲੈਕਸ ਤੋਂ ਇਲਾਵਾ ਗੁਰਦੁਆਰਾ ਗੇਟ ਨੰ:1 ਦੇ ਬਾਹਰਵਾਰ ਮੇਨ ਰੋਡ, ਸ੍ਰੀ ਗੁਰੂ ਗੋਬਿੰਦ ਸਿੰਘ ਮਿਊਜ਼ਮ, ਮਹਾਂਵੀਰ ਚੌਕ ਅਤੇ ਰੇਲਵੇ ਸਟੇਸ਼ਨ @ਤੇ ਠੰਢੇ ਮਿੱਠੇ ਜਲ

ਹਮੇਸ਼ਾਂ ਅਗਵਾਈ ਲੈਂਦੀ ਰਹੇਗੀ। e-Stamp No,IN-P899431852062768 V Date 15-02-2023, Stamp Duty Amount 100/Rs. ਮੈਂ–ਕਰਮਜੀਤ ਕੌਰ ਵਿਧਵਾ ਅਮਰਜੀਤ ਸਿੰਘ ਵਾਸੀ ਭੂਰੜੇ ਚੋਡ ਸ੍ਰੀ

ਚਮਕੌਰ ਸਾਹਿਬ ਜਿਲਾ ਰੂਪਨਗਰ ਦੀ ਰਹਿਣ ਵਾਲੀ ਹਾਂ, ਇਹ ਕਿ ਮੇਰੀ ਜਗ੍ਹਾ ਮਕਾਨ ਵਾਕਿਆ ਇੰਦਰਾ ਕਾਲੋਨੀ ਸੀ ਚਮਕੌਰ ਸਾਹਿਣ ਤਹਿ:ਚਮਕੌਰ ਸਾਹਿਬ ਜਿਲਾ ਰਪਨਗਰ ਵਿਚ ਪਿੰਡ ਦੀ ਲਾਲ ਲਕੀਰ ਤੋਂ ਅੰਦਰ ਵਾਕਿਆ ਹੈ, ਇਸ ਜਗਾ ਮਕਾਨ ਦੇ ਚੜਦੇ ਵੱਲ ਪੱਕੰ ਸੜ੍ਹਕ ਛਿਪਦੇ ਵੱਲ ਸੋਨੀ ਦੱਖਦ ਵੱਲ ਇੰਦਰਜੀਤ ਸਿੰਘ ਉਤਰ ਵੱਲ ਭਲਦੀਪ ਕੌਰ ਅਬਾਦ ਹਨ ਇਹ ਕਿ ਮੈਂ ਇਸ ਜਗ੍ਹਾ ਮਕਾਨ ਦੀ ਪੂਰਾ ਮਾਲਕ ਵਾ ਕਾਬਜ ਹਾਂ। ਇਹ ਕਿ ਇਸ ਜਗਾ ਮਕਾਨ ਵਿਚ ਅਸੰ ਰਾਜਨ–ਮਸਕਾਨ ਵਾ ਹਰਮਨਦੀਪ ਸਿੰਘ ਪੱਤਰ ਹਰਦੀਪ ਕਮਾਰ ਪੁੱਤਰ ਦਰਸਨ ਰਾਮ ਨਾਲ ਰਹਿ ਰਹੇ ਹਾਂ ਅਤੇ ਅਸੀ ਲੜਕੀ ਮਸਕਾਨ ਦੀ ਸਾਦੀ ਰਲ ਮਿਲਕੇ ਕਰ ਦੇਵਾਗੇ. ਅਤੇ ਜਿੰਦਾ ਜੀ ਮੈ ਇਸ ਜਗਾ ਮਕਾਨ ਦੀ ਪੂਰਨ ਮਾਲਕ ਵਾ ਕਾਬਜ ਹਾਂ, ਇਹ ਕਿ ਮੈਂ ਜੋ ਏਕਰਾਰ ਨਾਮਾ ਬਾਹਮੀ ਫੈਸਲਾ ਮਿਤੀ 13–09–2022 ਰਾਹੀ ਜਗਾ ਦੇ ਹੱਕ ਹਕੂਕ ਹਰਦੀਪ ਕੁਮਾਰ ਪੁੱਤਰ ਦਰਸਨ ਰਾਮ ਵਾਸੰ ਵਾਰਡ ਨੰਬਰ 6 ਇੰਦਰਾ ਕਾਲੋਨੀ ਚਮਕੋਰ ਸਾਹਿਬ ਨੂੰ ਅਧਿਕਾਰ ਦਿੱਤੇ ਸਨ, ਉਨਾਂ ਸਾਰੇ ਹੱਕ ਹਕੂਕਾਂ ਤੋਂ ਮਨਸੂਖ ਕਰਦੀ ਹਾਂ। ਇਹ ਕਿ ਹਰਦੀਪ ਕੁਮਾਰ ਵਗੈਰਾ ਮੌਰੇ ਕਹਿਣੇ ਵਿਚ ਨਹੀ ਹਨ ਅਤੇ ਲੜਾਈ ਝਗੜਾ ਆਦਿ ਕਰਦੇ ਹਨ, ਇਸ ਲਈ ਮੈਂ ਮਿਤੀ 13-09-2022 ਦਾ ਬਣਾਇਆ ਬਾਹਮੀ ਫੈਸਲਾ ਕੈਸਲ ਕਰਦੀ ਹਾਂ, ਅਤੇ ਇਹ ਕਿ ਮੈਂ ਆਪਣੀ ਚੱਲ ਅਚੱਲ ਜਾਇਦਾਦ ਦੀ ਹੱਕਦਾਰ ਖੁ ਹੋਵਾਗੀ ਮੇਰੀ ਕਿਸੇ ਵੀ ਜਗ੍ਹਾ ਮਕਾਨ ਨਾਲ ਹਰਦੀਪ ਕੁਮਾਰ ਵਗੈਂਕ ਦਾ ਹੋਈ ਹੱਕ ਨਹੀ ਹੋਵੇਗਾ। ਇਸ ਲਈ ਇਹ ਇਕਰਾਰ ਨਾਮਾ ਕੈਸਨ

ਇਕਰਾਰ ਕਰਤੀ ਗਵਾਹ:– ਐਮ ਸੀ ਸ੍ਰੀ ਚਮਕੌਰ ਸਾਹਿਬ ਜਿਲਾ ਰੂਪਨਗਰ

ਗਵਾਹ –2

ਸਨਮੁਖ ਸ਼੍ਰੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇ ਮਾਫਿਸਰ, ਯੂ.ਟੀ., ਚੰਡੀਗੜ (ਅਸਟੇਟ ਅਫ਼ਸਰ ਦੀਆਂ ਸ਼ਕਤੀਅ ਵਿਸ਼ਾ : ਰਿਹਾਇਸੀ ਸਾਈਟ ਨੰ 1165

ਸੈਕਟਰ 37–ਬੀ, ਚੰਡੀਗੜ੍ਹ (ਆਰਪੀਐਲ 17842) ਦੇ 100 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ. ਸੀ ਇਸ਼ਵਰ ਦਾਸ ਆਧਾਰ 'ਤੇ ਤਬਦੀਲ ਕਰਨ ਸਬੰਧੀ

ਆਮ ਜਨ ਸਧਾਰਨ ਤੇ ਸਾਰੇ ਸਬੈਧੀਆਂ ਨੂੰ ਸੂਚਿਤ ਕੀਤਾ ਜਾਂਦ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸੀ੍ ਇਸ਼ਵਰ ਦਾਸ ਮਿੱਤਲ ਰਿਹਾਇਸੀ ਸਾਈਟ ਨੂੰ 1165, ਸੈਕਟਰ 37-ਬੀ ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਾਲਕ⁄ਲੀਜੀ ਹਨ। ਪੈਕਜ ਮਿੱਤਲ ਨੇ ਦਸਿਆ ਹੈ ਕਿ ਸੀ ਇਸ਼ਵਰ ਦਾਸ ਮਿੱਤਲ ਦੀ ਮੌਤ ਮਿਤੀ 23/09/2020 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਕਿ ਮਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ : 1. ਨਿਰਮਲ-ਪਤਨੀ, 2. ਰਾਜਨ ਮਿੱਤਲ-ਪੁੱਤਰ, 3. ਪੈਕਜ ਮਿੱਤਲ-ਪੁੱਤਰ। ਹੁਣ, ਪੈਕਜ ਮਿੱਤਲ ਨੇ ਸਵ. ਸ੍ਰੀ ਇਸ਼ਵਰ ਦਾਸ ਮਿੱਤਲ ਦੀ ਮਲਕੀਅਤ ਰਿਹਾਇਸੀ ਸਾਈਟ ਨੂੰ 1165, ਸੈਕਟਰ 37–ਬੀ, ਚੰਡੀਗੜ ਦੇ 100 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਥਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੁੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਾ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ <sub>3</sub>0 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ : ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇਦਰਾਜ ਕਰ ਦਿੱਤਾ ਜਾਵੇਗ

#### ਇਲਾਵਾ ਸੰਤੋਖ ਸਿੰਘ ਸਰਕਲ ਪ੍ਰਧਾਨ ਝੱਜ, ਬਾਲਕ੍ਰਿਸ਼ਨ ਕੁੱਕੂ, ਡਾ8 ਧਰਮਪਾਲ ਸਿੰਘ, ਰਾਮ ਚੰਦਰ, ਰਾਮ ਬੂੰਗੜੀ ਆਦਿ ਮੌਜੂਦ ਸਨ। ਮੈਵਨ ਇੰਮੀਗ੍ਰੇਸ਼ਨ ਐਂਡ ਆਈਲੈਟਸ ਸੰਸਥਾਂ ਰਾਏਕੋਟ ਨੇ ਅਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

**ਰਾਏਕੋਟ**, 23 **ਮਈ** : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੈਂਵਨ ਇੰਮੀਗ੍ਰੇਸ਼ਨ ਐਂਡ 🛐 ਆਈਲੈਂਟਸ ਰਾਏਕੋਟ ਵੱਲੋਂ ਇੱਕ ਹੋਰ ਵਿਦਿਆਰਥੀ ਅਸਟ੍ਰੇਲੀਆ ਦਾ ਸਟੱਡੀ ਵੀਜਾ ਲਗਵਾਇਆ ਗਿਆ ਇਸ ਮੌਕੇ ਮੈਵਨ ਇੰਮੀਗ੍ਰੇਸ਼ਨ ਦੇ ਡਾਇਰੈਕਟਰ ਗੁਰਜਿੰਦਰ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਮੈਵਨ ਟੀਮ ਦੀ ਮਿਹਨਤ ਸਦਕਾ ਅਸਟ੍ਰੇਲੀਆ ਦਾ ਇੱਕ ਹੋਰ ਸਟੱਡੀ ਵੀਜਾ ਬਿਨਾਂ ਕਿਸੇ ਦੇਰੀ ਦੇ ਅਸਾਨੀ ਨਾਲ ਵਿੱਚ ਹਾਸਲ ਕੀਤਾ ਗਿਆ। ਉਨਾਂ ਦੱਸਿਆ ਕਿ ਮੈਵਨ ਇੰਮੀਗੇਸ਼ਨ ਇਲਾਕੇ ਦੀ ਮਾਨਤਾ



ਪ੍ਰਾਪਤ ਸ਼ੰਸ਼ਥਾਂ ਹੈ ਜੋ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਇਸ ਮੌਕੇ ਵੀਜਾ ਹੋਲਡਰ ਹਰਸ਼ਦੀਪ ਸਿੰਘ ਵਾਸੀ ਹੁਸਿਆਰਪੁਰ ਨੇ ਖ਼ੁਸ਼ੀ ਦਾ ਪ੍ਰਗਟ ਕਰਦਿਆ ਮੋਦਨ ਟੀਮ ਦਾ ਧੰਨਵਾਦ ਕੀਤਾ ।ਇਸ ਮੌਕੇ ਡਾਇਰੈਕਟਰ ਗੁਰਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਓਹਨਾਂ ਨੇ ਆਸਟ੍ਰੇਲੀਆ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨਾਲ ਟਾਈ ਅੱਪ ਹੋਣ ਕਰਕੇ ਉਹ ਜਲਦੀ ਵੀਜਾ ਹਾਸਲ ਕਰ ਲੈਂਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਵਿਦਿਆਰਥੀ

ਉਨਾਂ ਕੋਲੋਂ ਸਵਾਮੀ ਕੰਪਲੈਕਸ ਨੇੜੇ ਗੁਰੂਦੁਆਰਾ ਟਾਹਲੀਆਣਾ ਸਾਹਿਬ ਪਹੁੰਚ ਕੇ ਆਪਣੀ ਫਾਈਲ ਅਸੈਸਮੈਂਟ ਕਰਵਾ ਸਕਦਾ ਹੈ ।ਇਸ ਮੌਕੇ ਤੇ ਲਖਵਿੰਦਰ ਸਿੰਘ, ਸ਼ਾਲੂ ਵਰਮਾਂ,ਅਮਿਤ ਸਿੰਘ, ਮਨਦੀਪ ਕੌਰ,ਹਮਰਾਜ ਸਿੰਘ, ਗੁਰਦੀਪ ਕੌਰ,ਪ੍ਰਭਜੋਤ ਕੌਰ,ਕਿਰਨਦੀਪ ਕੌਰ.ਹਰਮਨਜੀਤ ਕੌਰ.ਪਰਦੀਪ ਕੌਰ ਆਦਿ ਹਾਜ਼ਰ ਸਨ।



ਵਿਸ਼ਾ : ਐਸਸੀਓ ਸਾਈਟ ਨੂੰ 437–438, ਸੈਕਟਰ 35–ਸੀ, ਚੰਡੀਗੜ ਦੇ ਲੀਜ ਹੋਲਡ ਹੱਕ ਹਿਸੇਦਾਰੀ ਡੀਡ/ਡਿਜੋਲੁਸ਼ਨ ਡੀਡ ਮਿਤੀ 18.04.2023 ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ੍ਰੀ ਹਰਭਜਨ ਸਿੰਘ ਵਿਰਦ ਅਤੇ ਪੁੱਤਰ (ਐਚਯੂਐਫ) ਐਸਸੀਓ ਸਾਈਟ ਨੂੰ 437-438, ਸੈਕਟਰ 35-ਸੀ, ਚੰਡੀਗੜ ਦੇ 25 ਫੀਸਦੀ ਹਿਸੇ ਦੇ ਸਹਿ-ਲੀਜੀ ਸਨ . ਸ਼ੀਮਤੀ ਪਰਮਜੀਤ ਕੌਰ, 2. ਸ਼ੀ ਗੁਰਚਰਨ ਸਿੰਘ ਵਿਰਦੀ, 3. ਮਿਸ ਤਨਵੀਰ ਮਠਾਰੂ ਅਤੇ 4. ਸ੍ਰੀ ਗੁਰਮੀਤ ਸਿੰਘ ਵਿਰਦੀ ਨੇ ਦਸਿਆ ਹੈ ਕਿ ਐਚਯੁਐਫ ਦੇ ਕਰਤਾ ਸ੍ਰੀ ਹਰਭਜਨ ਸਿੰਘ ਵਿਰਦੀ ਦੀ ਮੌਤ ਮਿਤੀ 3.10.2018 ਨੂੰ ਹੋ ਚੁੱਕੀ ਹੈ ਅਤੇ ਕਰਤਾ ਦੀ ਮੌਤ ਉਪਰੰਤ

ਦਸੀ ਐਚਯੂਐਫ ਡਿਜੋਲੁਸ਼ਨ ਡੀਡ ਮਿਤੀ 15.11.2021 ਸ੍ਰੀ ਹਰਭਜਨ ਸਿੰਘ ਵਿਰਦੀ (ਐਚਯੂਐਫ) ਰਾਹੀਂ ਡਿਜੋਲਵ/ਵੰਡ ਕਰ ਦਿਤੀ ਗਈ ਹੈ। ਮ੍ਰਿਤਕ ਸਹਿ-ਲੀਜੀ/ਸਹਿ-ਮਾਲਕ ਦੇ ਹੇਠ ਅਨੁਸਾ ਸ੍ਰੀਮਤੀ ਪਰਮਜੀਤ ਕੌਰ 6.25 ਫੀਸਦੀ ਹਿਸਾ

ਮਿਸ. ਤਨਵੀਰ ਮਠਾਰੂ . ਸੀ ਗਰਮੀਤ ਸਿੰਘ ਵਿਰਦੀ

ਸੀ ਗਰਚਰਨ ਸਿੰਘ ਵਿਰਦੀ 6.25 ਫੀਸਦੀ ਹਿਸਾ 6.25 ਫੀਸਦੀ ਹਿਸਾ 6.25 ਫੀਸਦੀ ਹਿਸਾ

ਣ, ਉਪਰੋਕਤ ਸ਼੍ਰੀਮਤੀ ਪਰਮਜੀਤ ਕੌਰ ਅਤੇ ਹੋਰਾਂ ਨੇ ਸ਼੍ਰੀ ਹਰਭਜਨ ਜਘ ਵਿਰਦੀ ਅਤੇ ਪੁੱਤਰ (ਐਚਯੂਐਫ) ਦੀ ਮੁਲਕੀਅਤ ਐਸਸੀਓ ਸਾਈਟ ਨੂੰ 437-438, ਸੈਕਟਰ 35-ਸੀ, ਚੰਡੀਗੜ ਦੇ 25 ਫੀਸਦੀ ਹਿਸੇ ਦੇ ਲੀਜ ਹੋਲਡ ਹੱਕ ਕਰਤਾ ਦੀ ਬਿਨਾ ਵਸੀਅਤ ਮੌਤ ਮਿਤੀ 3.10.2018 ਦੇ ਆਧਾਰ 'ਤੇ ਵਿਅਕਤੀਗਤ ਤੌਰ 'ਤੇ ਆਪਣੇ ਪੱਖ ਵਿਚ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸ ਲਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ

ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਰ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਕਾਜ਼ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੋਟਰੀ ਤੋਂ ਤਾ ਤੂੰਹ ਆਪਣਾ ਇਤਰਾਜ ਲਿਖ਼ਤੀ ਤੋਰ 'ਤੇ (ਸੀਜਸਟ੍ਰੈਟ/ਸੰਦਰਾ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦ ਹੈ। ਅਜਿਹਾ<sup>ਂ</sup> ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸ

ਾਅਵੇਂ ਨੂੰ ਮੰਨਿਆ ਨਹੀਂ ਜਾਵੇਗਾ। ਸੀ ਰਾਜੀਵ ਤਿਵਾਰੀ. ਅਸਿਸਟੈਂਟ ਅਸਟੇਟ ਆਫਿਸਰ. ਯ.ਟੀ ਰੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ <mark>ਕਰ</mark> ਪਬਲਿਕ ਨੋਟਿਸ ਸਨਮੁਖ ਸ਼੍ਰੀ ਸੰਯਮ ਗਰਗ, ਐਚਸੀਐਸ ਅਸਿਸਟੈਂਟ ਅਸਟੇਟ ਆਫ਼ਿਸ਼ਜ਼, ਯੂ.ਟੀ.. ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀ**ਅ** 

ਦੀ ਵਰਤੋਂ ਕਰਦੇ ਹੋਏ)

ਵਸ਼ਾ : ਮਕਾਨ ਨੰ 630, ਸੈਕਟਰ 33–ਬੀ, ਚੰਡੀਗੜ ਅਾਰਪੀਡੀ–14597) ਦੇ ਕਰਤਾ ਐਚਯਐਫ ਵਜੋਂ ਸੀ ਜੈਪਾਲ ਸਿੰਘ ਹੁੰਦਲ ਪੁੱਤਰ ਕਰਨਲ ਗਰਨਾਮ ਸਿੰਘ ਹੁੰਦਲ ਦਾ ਨਾਂ ਕਰਨਲ ਗਰਨਾਮ ਸਿੰਘ ਹੰਦਲ ਕਰਤਾ ਐਚਯਐਫ (ਜਿਵੇਂ ਕਿ ਉਹ ਕਰਨਲ ਗੁਰਨਾਮ ਸਿੰਘ ਹੁੰਦਲ ਕਰਤਾ ਐਚਯੁਐਫ ਦਾ ਇਕੱਲਾ ਪੁੱਤਰ ਹੈ) ਦੀ ਮੌਤ ਉਪਰੰਤ ਦਰਜ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਜਾਇਦਾਦ ਮਕਾਨ ਨ 630, ਸੈਕਟਰ 33–ਬੀ, ਚੰਡੀਗੜ ਜਿਸ ਦਾ ਫਾਈਲ ਨੂੰ ਮਾਰਪੀਡੀ–14597 ਹੈ. ਦਾ 100 ਫੀਸਦੀ ਹਿਸਾ ਕਰਨਨ ਗਰਨਾਮ ਸਿੰਘ ਹੁੰਦਲ ਕਰਤਾ ਐਚਯਐਫ ਦੇ ਨਾਂ ਹੈ।

ਸ੍ਰੀ ਜੈਪਾਲ ਸਿੰਘ ਹੁੰਦਲ ਪੁੱਤਰ ਕਰਨਲ ਗੁਰਨਾਮ ਸਿੰਘ ਹੁੰਦਲ . ਕਰਤਾ ਐਚਯੁਐਫ ਨੇ ਦਸਿਆ ਹੈ ਕਿ ਜਾਇਦਾਦ∌ਮਕਾਨ ਦੇ ਾਲਕ ਦੀ ਮੌਤ ਮਿਤੀ 24.9 2020 ਨੂੰ ਹੋ ਚੁੱਕੀ ਹੈ। ਇਹ ਵੀ ਦਸਿਆ ਗਿਆ ਹੈ ਕਿ ਕਰਨਲ ਗੁਰਨਾਮ ਸਿੰਘ ਹੁੰਦਲ ਕਰਤਾ ਮੈਚਯੁਐਫ ਆਪਣੇ ਪਿਛੇ ਹੇਠ ਦਰਸਾਏ ਕਾਨੂੰਨੀ ਵਾਰਸ ਛਡ ਗਏ ਹਨ :

ਕਾਨੰਨੀ ਵਾਰਸ ਦਾ ਨਾਂ ਮਿਤਕ ਨਾਲ ਰਿਸ਼ਤ ਸੀਮਤੀ ਕਲਦੀਪ ਹੁੰਦਲ ਪਤਨੀ ਸ੍ਰੀ ਜੈਪਾਲ ਸਿੰਘ ਹੁੰਦਲ ਪੁੱਤਰ ਸ਼ੀਮਤੀ ਗੁਰਪ੍ਰੀਤ ਹੁੰਦਲ ਪੱਤਰੀ (ਮਿਤਕ)

ਹੁਣ, ਸ਼ੀ ਜੈਪਾਲ ਸਿੰਘ ਹੁੰਦਲ ਪੁੱਤਰ ਕਰਨਲ ਗੁਰਨਾਮ ਸਿੰਪ ਹੁੰਦਲ ਕਰਤਾ ਐਚਯੁਐਫ ਨੇ ਇਸ ਦਫਤਰ ਵਿਖੇ ਕਰਨਲ ਗਰਨਾਮ ਸਿੰਘ ਹੰਦਲ ਕਰਤਾ ਐਚਯਐਫ ਦੀ ਮੌਤ ਦੇ ਆਧਾ 'ਤੇ ਮਕਾਨ ਨੂੰ 630, ਸੈਕਟਰ 33–ਬੀ, ਚੰਡੀਗੜ ਦੇ ਐਚਯਐ ਦੇ ਕਰਤਾ ਵਜੋਂ ਆਪਣਾਂ ਨਾਂ ਦਰਜ ਕਰਨ ਲਈ ਬੇਨਤੀ ਕੀਤੰ

ਜੇਕਰ ਕਿਸੇ ਵਿਅਕਤੀ ਨੂੰ ਉਪਰ ਦਰਸਾਏ ਐਚਯੁਐਫ∕ਸਹਿ-ਹਿਸੇਦਾਰਾਂ ਤੋਂ ਇਲਾਵਾ ਕਿਸੇ ਹੋਰ ਕਾਨੂੰਨੀ ਵਾਰਸ ਦੀ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਸੈਕਟਰ 17, <del>ਚੰ</del>ਡੀਗੜ੍ਹ ਵਿਖੇ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਨ

------ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ · · ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ -ਨਹਸਤਾਖਰੀ ਦੇ ਦਫ਼ਤਰ ਸਬੰਧਤ ਦਸਤਾਵੇਜਾਂ ਦੇ ਨਾ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਕੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਜ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਕਰਨ ਦ ਇਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅ ਨੂੰ ਮੰਨਿਆ ਨਹੀਂ ਜਾਵੇਗਾ।

ਸ਼ੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸਥਾਨ : ਲੁਧਿਆਣਾ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਸੀ, ਚੰਡੀਗੜ੍ਹ (ਆਰਬੀਐਲ 33) ਦੇ 100 ਫੀਸਦੀ ਹਿਸੇ ਦੇ ਲੀਜ ਹੋਲਡ ਹੱਕ ਸਵ. ਸੀ੍ ਬਲਦੇਵ ਰਾਜ ਦੀ ਬਿਨਾ ਵਸੀਅਤ ਮੌਤ ਦੇ

ਵਿਸ਼ਾ : ਵਪਾਰਕ ਬੂਥ ਨੂੰ 183, ਸੈਕਟਰ 22–

ਵਰਤੋਂ ਕਰਦੇ ਹੋਏ)

ਸਨਮੁਖ ਸ਼੍ਰੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ

ਯ.ਟੀ.. ਚੰਡੀਗੜ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੰ

ਾਧਾਰ 'ਤੇ ਤਬਦੀਲ ਕਰਨ ਸਬੰਧੀ। ਮਾਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਕਾਰਡ ਮੁਤਾਬਕ ਸੀ੍ ਬਲਦੇਵ ਰਾਜ ਵਪਾਰਕ ਬਥ ਨੂੰ 183, ਸੈਕਟਰ 22–ਸੀ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ 🌉

ਾਲਕ ⁄ਲੀਜੀ ਹਨ। ਕਿਰਨ ਬਾਲਾ, ਮੀਨ ਾਣੀ ਨੇ ਦਸਿਆ ਹੈ ਕਿ ਸੀ ਬਲਦੇਵ ਰਾਜ ਦੀ ਮੌਤ ਮਿਤੰ 25/11/2022 ਨੂੰ ਹੋ ਚੁੱਕੀ ਹੈ ਅਤੇ ਉਨਾਂ ਨੇ ਦਸਿਆ ਹੈ ਕਿ ਮਿਤਕ ਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ : 1 . ਮੀਨੂ ਰਾਣੀ-ਪੱਤਰੀ, 2. ਕਿਰਨ ਬਾਲਾ–ਪਤਨੀ। ਹਣ, ਕਿਰਨ ਬਾਲਾ, ਮੀਨ ਰਾਣੰ ਸਵ. ਸ੍ਰੀ ਬਲਦੇਵ ਰਾਜ ਦੀ ਮਲਕੀਅਤ ਵਪਾਰਕ ਬੂਥ ਨੰ 183 ਸੈਕਟਰ 22–ਸੀ, ਚੰਡੀਗੜ੍ਹ ਦੇ 100 ਫੀਸਦੀ ਹਿਸੇ ਦੇ ਲੀਜ ਹੱਕ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ ਮੈਜਿਸਟ੍ਰੇਟ/ਨੌਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਉਪਰੋਕ: ਲਾਭਪਾਤਰੀਆਂ ਦੇ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗ ਮਤੇ ਇਸ ਉਪਰ<mark>ੰ</mark>ਤ ਕਿਸੇ ਦਾਅਵੇਂ ਨੂੰ ਮੰਨਿਆ ਨਹੀਂ ਜਾਵੇਗਾ ਸੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ, ਯ.ਟੀ

YOUR PERFECT BANKING PARTNER

ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰ

B21/1425 Kalsi Nagar Dholewal, Near Dada Motors, G T Road, Ludhiana NOTICE FOR PRIVATE SALE OF GOLD

Notice is hereby given for the information of all concerned that Gold Ornaments pledged in the following Gold loan accounts, with the under mentioned branches of the Bank, which are overdue for redemption and which have not been regularized so far in spite of repeated notices, will be put for sale in the branch on or after 12/06/2023 as shown below.

S.N.	Account Name	Account No.
1	HARWINDER SINGH RIAT	19166400010078
2	HARDEEP SINGH	19166400009062
3	JASWANT SINGH	19166400008908
4	JASWANT SINGH	19166400012223
5	KUMUD DEVI	19166400010144
6	KUMUD DEVI	19166400009914
7	DEEPAK SHARMA	19166400007074
8	RITA MEHTA	19166400011183
9	RAVINDER KUMAR	19166400010342
10	K. BABU	19166400011688
11	K. BABU	19166400011159
12	DAVINDER KUMAR	19166400006928
22	ANOUNTED FOR STATE	1 11-1

**BRANCH HEAD** 

ਕੁਆਲਮ ਇਨਵੈਸਟਮੈਂਟ ਐਂਡ ਟ੍ਰੇਡਿੰਗ ਕੰਪਨੀ ਲਿਮਟਿਡ ਰਜਿ. ਦਫ਼ਤਰ : ਪਰਮਿਸਸ ਓਸਵਾਲ ਵੂਲਨ ਮਿਲਜ਼ ਲਿਮ., ਜੀਟੀ ਰੋਡ, ਸ਼ੇਰਪੁਰ, ਲੁਧਿਆਣਾ-141003, ਪੰਜਾਬ ਸੀਆਈਐਨ: L65910PB1981PLC023058, ਫੋਨ: +91-161-5066605 ਵੈਬਸਾਈਟ : www.owmnahar.com/kovalam, Email: kovalam@owmnahar.com

ਮਿਤੀ 31.03.2023 ਨੂੰ ਖਤਮ ਹੋਈ ਤਿਮਾਹੀ ਅਤੇ ਵਿਤੀ ਸਾਲ ਦੇ ਪੜਤਾਲੇ ਵਿੱਤੀ ਨਤੀਜਿਆਂ ਦਾ ਸਾਰ (ਤੁ. ਲੱਖਾਂ 'ਚ)					
ਲੜੀ	ਵੇਰਵੇ	ਤਿਮਾਹੀ ਖਾਤਮਾ			ਸਾਲ ਖਾਤਮਾ
ਨਿ.	€ 9€	31.3.2023	31.3.2022	31.3.2023	31.3.2022
		ਪੜਤਾਲੇ	ਪੜਤਾਲੇ	ਪੜਤਾਲੇ	ਪੜਤਾਲੇ
1	ਕਾਰੋਬਾਰ ਤੋਂ ਕੁੱਲ ਆਮਦਨ	95.34	6.30	215.53	210.89
2	ਸ਼ੁੱਧ ਲਾਭ ∕(ਘਾਟਾ) ਸਮੇਂ ਲਈ ਸਾਧਾਰਨ ਕਾਰਜਾਂ ਤੋਂ (ਟੈਕਸ, ਵਾਧੂ ਅਤੇ ∕ਜਾਂ ਅਸਧਾਰਨ ਮੋਦਾਂ ਤੋਂ ਪਹਿਲਾਂ)	48.02	4.03	158.60	198.90
3	ਬੁੱਧ ਲਾਭ/(ਘਾਟਾ) ਸਮੇਂ ਲਈ ਸਾਧਾਰਨ ਕਾਰਜਾਂ ਤੋਂ ਟੈਕਸ ਤੋਂ ਪਹਿਲਾਂ (ਵਾਧੂ ਅਤੇ∕ਜਾਂ ਅਸਧਾਰਨ ਮੱਦਾਂ ਤੋਂ ਬਾਅਦ)	48.02	4.03	158.60	198.90
4	ਸ਼ੁੱਧ ਲਾਭ/(ਘਾਟਾ) ਸਮੇਂ ਲਈ ਸਾਧਾਰਨ ਕਾਰਜਾਂ ਤੋਂ ਟੈਕਸ ਤੋਂ ਬਾਅਦ (ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਬਾਅਦ)	(7.74)	(0.85)	102.23	180.95
5	ਕੁਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿਚ ਸ਼ਾਮਲ ਲਾਭ/(ਹਾਨੀ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))		2,448.67	(3,911.40)	7,376.43
6	ਸੁਨੀਤੀ ਸ਼ੇਅਰ ਪੂੰਜੀ (ਫੇਜ ਵੈਲਯੂ ਰੁ. 10/-)	222.39	222.39	222.39	222.39
7	ਰਾਪਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ ਜਿਵੇਂ ਕਿ ਪਿਛਲੇ ਸਾਲ ਦੀ ਪੜਤਾਲੀਆ ਬੇਲੈਂਸ ਸੀਟ 'ਚ ਦਰਸਾਏ ਹਨ)			7,019.67	10,930.98
8	ਪ੍ਰਤੀ ਸ਼ੇਅਰ ਆਮਦਨ (ਈਪੀਐਸ) ਫੇਜ ਵੈਲਯੂ ਰੁ. 10/ - ਹਰੇਕ (ਚਲੰਤ ਅਤੇ ਗ਼ੈਰ ਚਲੰਤ ਕਾਰੋਬਾਰ ਲਈ) ਮੁੱਢਲੇ ਅਤੇ ਡਿਲੂਟਿਡ:	(0.25)	(0.04)	4.60	9.14

ਐਂਡ ਡਿਸਕਲੇਜ਼ਰ ਰਿਕੁਆਰਮੈਂਟਸ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਤਹਿਤ ਸਟਾਕ ਐਕਸਚੇਜ ਵਿਖੇ ਦਰਸ਼ਾਏ ਗਏ ਵੇਰਵੇ ਦਾ ਸਾਰ ਹਨ। ਮਿਤੀ 31 ਮਾਰਚ 2023 ਨੂੰ ਖਤਮ ਹੋਈ ਤਿਮਾਹੀ ਅਤੇ ਵਿੱਤੀ ਸਾਲ ਦੇ ਪੜਤਾਲੇ ਵਿਤੀ ਨਤੀਜਿਆਂ ਦਾ ਪੂਰਾ ਵੇਰਵਾ ਸਟਾਕ ਮੈਕਸਚੇਂਜ ਦੀ ਵੈਬਸਾਈਟ ਜੋ ਕਿ www.bseindia.com, ਅਤੇ ਕੰਪਨੀ ਦੀ ਵੈਬਸਾਈਟ : https://www.owmnahar.com/kovalan nivestor.php 'ਤੇ ਉਪਲੇਬਧ ਹੈ। 2. ਮਿਤੀ 31 ਮਾਰਚ 2023 ਨੂੰ ਖਤਸ ਹੋਏ ਤਿਮਾਹੀ ਅਤੇ ਵਿਤੀ ਸਾਲ ਦੇ ਕੈਪਨੀ ਦੇ ਪੜਤਾਲੇ ਵਿੱਤੀ 5ਤੀਜੇ ਆਡਿਟ ਕਮੇਟੀ ਦੁਆਰਾ ਗੀਵਿਊ ਕੀਤੇ ਗਏ ਅਤੇ ਮਿਤੀ 23 ਮਈ 2023 ਨੂੰ ਹੋਈ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਵਿੱਚ ਮਨਜ਼ੂਰ ਕੀਤੇ ਗਏ। 3. ਇਹ ਵਿੱਤੀ ਨਤੀਜੇ ਲਾਗੂ ਇੰਡੀਅਨ ਅਕਾਊਟਿੰਗ ਸਟੈਂਡਰਡ (ਆਈਐਨਡੀਏਐਸ) ਜੋ ਕਿ ਕੰਪਨੀਜ਼ ਐਕਟ, 2013 । ਸੈਂਕਸ਼ਨ 133 ਅਤੇ ਹੋਰ ਮੰਜੂਰ ਅਕਾਊਟਿੰਗ ਪ੍ਰਕਟਿਸ ਪਾਲਸੀ ਜੋ ਵੀ ਲਾਗੂ ਮੁਤਾਬਕ ਤਿਆਰ ਕੀਤੇ ਗਏ ਹਨ।

ਮਿਤੀ: 23.05.2023 ਸਹੀ/- (ਜੈ ਕਰਨ ਸਿੰਘ) ਰੂਲਾਸੀਵਾਈਡ ਇਸ਼ਤਿਹਾਰ

#### ਨਾਂ ਬਦਲੀ

<mark>⊳ ਮੈ</mark>⁺. ਸੰਜੀਵ ਬੱਤਾ ਪੱਤਰ ਰਾਕੇਸ਼ ਕਮਾਰ ਬੱਤਾ ਵਾਸੀ 28, ਨੇੜੇ ਸਰਾਭਾ ਪਬਲਿਕ ਸਕੂਲ ਬਸੰਤ ਐਵਨਿਉ, ਲੁਧਿਆਣਾ ਨੇ ਆਪਣਾ ਨਾਮ ਬਦਲ ਕੇ ਸੰਜੀਵ ਕੁਮਾਰ ਬੱਤਾ ਰੱਖ ਲਿਆ ਹੈ।

🕶 ਮੈਂ', ਕਰਨਵੀਰ ਸਿੰਘ ਗਰੇਵਾਲ ਪੁੱਤਰ ਰੁਪਿੰਦਰ ਸਿੰਘ, ਪਿੰਡ ਸਕਰੋਦੀ, ਤਹਿਸੀਲ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਨੇ ਆਪਣਾ ਨਾਮ ਬਦਲ ਕੇ ਕਰਨਵੀਰ ਸਿੰਘ ਰੱਖ ਲਿਆ ਹੈ।

r ਮੈਂ', ਸਨਦੀਪ ਕੌਰ ਪਤਨੀ ਸੁਖਪ੍ਰੀਤ ਸਿੰਘ ਜਰਾਓ ਪਿੰਡ ਰੌਣੀ ਕਲਾਂ (ਬੜੀ ਰੌਣੀ) ਤਹਿਸੀਲ ਮੇਰਿੰਡਾ ਜਿਲ੍ਹਾ ਰੂਪਨਗਰ ਨੇ ਆਪਣਾ ਨਾਮ ਬਦਲ ਕੇ ਸਨਦੀਪ<sup>\*</sup>ਕੌਰ ਸਰਾਓ ਰੱਖ ਲਿਆ ਹੈ।

r ਮੈਂ', ਸ਼ਸ਼ੀ ਕਲਾ ਪਤਨੀ ਮਹੇਸ਼ ਦਗੇਸਰ ਵਾਸੀ ਫਲੈਟ ਨੰਬਰ 1103-ਸੀ, ਪਟਿਆਲਾ ਹਾਈਟਸ, ਪਟਿਆਲਾ ਨੇ ਆਪਣਾ ਨਾਂ ਸ਼ਸ਼ੀ ਤੋਂ ਬਦਲ ਕੇ ਸ਼ਸ਼ੀ ਕਲਾ ਰੱਖ ਲਿਆ ਹੈ।

ਨਿਵਾਸੀ ਪਿੰਡ ਖੈਰੇ ਕੇ ਉਤਾੜ ਤਹਿਸੀਲ ਗੁਰੂ ਹਰ ਸਹਾਏ ਜਿਲਾ ਫਿਰੋਜਪੁਰ ਨੇ ਅਪਣਾ ਨਾਂ ਅਮਨਦੀਪ ਥਿੰਦ ਤੋਂ ਬਦਲਕੇ ਅਮਨਦੀਪ ਰੱਖ ਲਿਆ ਹੈ। r ਮੈਂ', ਲਵਪ੍ਰੀਤ ਕੌਰ ਝੱਜ (Lovepreet Kaur

🕶 ਮੈਂ, ਅਮਨਦੀਪ ਥਿੰਦ ਪੁੱਤਰ ਸੂਬੇਗ ਸਿੰਘ

Jhajj) ਪਤਨੀ ਨਵਜੋਤ ਸਿੰਘ ਪਿੰਡ ਉੱਪਲ ਖੇੜੀ ਤਹਿਸੀਲ ਅਤੇ ਜਿਲਾ ਮਾਲੇਰਕੋਟਲਾ ਨੇ ਆਪਣਾ ਨਾਂ ਬਦਲਕੇ ਲਵਪ੍ਰੀਤ ਕੌਰ (Lovepreet Kaur) ਕਰ ਲਿਆ ਹੈ।

#### ਆਮ ਸੂਚਨਾ

1945 2003) ਪੁੱਤਰ ਸ੍ਰੀ ਆਤਮਾ ਸਿੰਘ ਵਾਸੀ ਪਿੰਡ ਭਿਉਰਾ ਡਾਕਖਾਨਾ ਰੰਗੀਲਪੁਰ ਤਹਿਸੀਲ ਵਾ ਜਿਲਾ ਰੂਪਨਗਰ, ਕਿ ਹਰਮਿੰਦਰ ਸਿੰਘ ਉਰਫ ਹਰਵਿੰਦਰ ਸਿੰਘ ਦੋਵੇਂ ਮੇਰੇ ਹੀ ਨਾਮ ਹਨ ਤੇ ਮੈਨੂੰ ਦੋਵੇਂ ਨਾਵਾਂ ਨਾਲ ਜਾਣਿਆ ਜਾਂਦਾ ਹੈ।

#### ਬੇਦਖਲੀ ਵਾਪਸ

🖝 ਮੈਂ', ਰਾਮ ਸਰਨ ਪੁੱਤਰ ਗਿਆਦੀਨ ਵਾਸੀ ਮਕਾਨ ਨੰਬਰ 474, ਵਾਰਡ 05, ਮਾਵੀ ਕਲੋਨੀ, ਈਜ਼ੀ ਡੇ ਦੇ ਪਿੱਛੇ,ਮੋਰਿੰਡਾ, ਤਹਿਸੀਲ ਮੋਰਿੰਡਾ ਜਿਲ੍ਹਾ ਰੂਪਨਗਰ ਨੇ ਮਿਤੀ 23-07-2020 ਨੂੰ ਦੇਸ਼ ਸੇਵਕ ਅਖਬਾਰ ਰਾਹੀ ਅਪਣੇ ਲੜਕੇ ਅਮਨਦੀਪ ਨੂੰ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰ<sup>ੂ</sup> ਦਿੱਤਾ ਸੀ। ਹੁਣ ਇਹ ਮੇਰੇ ਕਹਿਣੇ ਵਿੱਚ ਹੈ ਜਿਸ ਕਰਕੇ ਮੈਂ ਆਪਣਾ ਬੇਦਖਲੀ ਨੋਟਿਸ ਵਾਪਸ ਲੈਂਦਾ ਹਾਂ। r ਅਸੀ ਹਰਮਿੰਦਰ ਸਿੰਘ ਪੁੱਤਰ ਅਜਾਇਬ ਸਿੰਘ

ਵਾ ਰਾਜਿੰਦਰ ਕੌਰ ਪਤਨੀ ਹਰਮਿੰਦਰ ਸਿੰਘ ਵਾਸੀ #49, ਗਲੀ ਨੰਬਰ 2,ਨਿਉ ਗੁਰੂ ਤੇਗ ਬਹਾਦਰ ਨਗਰ, ਮੁੰਡੀਆਂ ਕਲਾਂ, ਲੁਧਿਆਣਾ ਨੇ ਆਪਣੇ ਲੜਕੇ ਚਰਨਵੀਰ ਸਿੰਘ ਗਰਚਾ ਨੂੰ ਮਿਤੀ 02/ 10/2020 ਪਹਿਰੇਦਾਰ ਅਖਬਾਰ ਰਾਹੀਂ ਆਪਣੀ ਸਾਡੇ ਕਹਿਣੇ ਵਿਚ ਹੈ। ਅਸੀਂ ਉਕਤ ਬੇਦਖਲੀ

#### ਬੇਦਖਲੀ ਨੋਟਿਸ

🖛 ਮੈਂ, ਸਤਾਰ ਪੁੱਤਰ ਸ਼੍ਰੀ ਰੱਖਾ ਮੱਲ ਵਾਸੀ ਮੁੱਲਾਂਪੁਰ ਗਰੀਬਦਾਸ, ਤਹਿਸੀਲ ਅਤੇ ਜਿਲਾ ਐਸਏਐਸ ਨਗਰ (ਮੋਹਾਲੀ) ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਸਕੀਲ ਅਹਿੰਮਦ ਅਤੇ ਉਸਦੀ ਪਤਨੀ ਸਬਨਮ ਮੇਰੇ ਕਹਿਣੇ ਤੋਂ ਬਾਹਰ ਹਨ। ਇਸ ਲਈ ਮੈਂ ਇਨਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋ ਬੇਦਖਲ ਕਰਦਾ ਹਾਂ। ਇਨਾਂ ਨਾਲ ਲੈਣ-ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।

🖛 ਮੈਂ, ਜਸਪਾਲ ਸਿੰਘ ਪੁੱਤਰ ਰਾਮ ਸਿੰਘ ਵਾਸੀ ਭਦਨ (ਮਲੇਰਕੋਟਲਾ) ਮੇਰਾ ਲੜਕਾ ਸਖਵਿੰਦਰ ਸਿੰਘ ਅਤੇ ਮੇਰੀ ਨੂੰਹ ਗੁਰਪੀਤ ਕੌਰ ਮੇਰੇ ਕਹਿਣੇ ਤੋਂ ਬਾਹਰ ਹਨ। ਮੇਰੇ ਨਾਲ ਲੜਾਈ-ਝਗੜਾ ਕਰਦੇ ਰਹਿੰਦੇ ਹਨ। ਮੈਂ ਇਨ੍ਹਾਂ ਦੋਨਾਂ ਨੂੰ ਆਪਣੀ ਤਮਾਮ ਚੱਲ ਵ ਅਚੱਲ ਜਾਇਦਾਦ ਘਰ-ਬਾਰ ਤੋਂ ਬੇਦਖਲ ਕਰਦ ਹਾਂ। ਇਹ ਨਫੇ ਨੁਕਸਾਨ ਦੇ ਖੁਦ ਜਿੰਮੇਵਾਰ ਹੋਣਗੇ।

🖛 ਮੈਂ. ਹਰਬੰਸ ਸਿੰਘ ਪੱਤਰ ਸੰਤ ਸਿੰਘ ਵਾਸੀ ਪਿੰਡ ਰਸਲਪਰ ਤਹਿਸੀਲ ਅਤੇ ਜਿਲਾ ਰਪਨਗਰ ਨੇ ਆਪਣੇ ਲੜਕੇ ਸਤਵੀਰ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਹਰ ਕਿਸਮ ਦੇ ਲੈਣ ਦੇਣ ਅਤੇ ਨਫਾ ਨੁਕਸਾਨ ਦਾ ਇਹ ਖੁੱਦ ਜਿੰਮੇਵਾਰ ਹੋਵੇਗਾ।

🖛 ਮੈਂ', ਮੇਵਾ ਲਾਲ ਪੁੱਤਰ ਸ੍ਰੀ ਮਾਇਕੂ ਰਾਮ ਵਾਸੀ ਨੇੜੇ ਬਰਮਾ ਆਟਾ ਚੱਕੀ, ਜਨਤਾ ਕਾਲੋਨੀ ਅਬਲੌਵਾਲ, ਪਟਿਆਲਾ ਆਪਣੇ ਲੜਕੇ ਸੁਭਾਸ਼ ਕੁਮਾਰ ਅਤੇ ਆਪਣੀ ਨੂੰਹ ਬਬੀਤਾ ਨੂੰ ਆਪਣੇ ਕਹਿਣੇ ਤੋਂ ਬਾਹਰ ਹੋਣ ਕਾਰਣ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ

🖛 ਮੈਂ', ਮੁਖਤਿਆਰ ਕੌਰ ਪਤਨੀ ਸਵ: ਜੋਗਿੰਦਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਨੰਗਲ ਖੁਰਦ ਜਿਲਾ ਮਾਨਸਾ ਨੇ ਆਪਣੀ ਨੂੰਹ ਮਨਜੀਤ ਕੌਰ ਪਤਨੀ ਲੇਟ ਕੁਲਦੀਪ ਸਿੰਘ ਤੇ ਪੋਤਾ ਜਗਵਿੰਦਰ ਸਿੰਘਨੂੰ ਕਹਿਣੇ ੂ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ

ਨਾਲ ਲੈਣਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ 🖛 ਮੈਂ. ਹਰਜੀਤ ਕੌਰ ਪਤਨੀ ਜਸਵੀਰ ਸਿੰਘ ਵਾਸੀ ਵਾਰਡ ਨੂੰ 2. ਸ਼ਹੀਦ ਭਗਤ ਸਿੰਘ ਨਗਰ ਜ਼ਿਲਾ ਮਾਨਸਾ ਨੇ ਆਪਣੇ ਲੜਕੇ ਸਿਮਰਨਜੀਤ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣਦੇਣ ਕਰਨ ਵਾਲਾ ਖੁਦ ਜਿੰਮੇਵਾਰ

#### ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੰ ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ ਛਪੇ

ਇਸ਼ਤਿਹਾਰਾਂ (ਡਿਸਪਲੇ/ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪਸ਼ਟੀ ਕਰ ਲੈਣ।

## Central Bank of India

ਸੈਂਟਰਲ ਬੈਂਕ ਆਫ਼ ਇੰਡੀਆ

ਕਾਰਜ ਸਾਧਕ ਅਫਸਰ

ਨਗਰ ਕੌਂਸਲ ਰੂਪਨਗਰ

#### ਬਾਂਚ ਦਫਤਰ : ਮਨੀਮਾਜਰਾ

ਸੈਂਟਰਲ ਬੈਂਕ ਆਫ਼ ਇੰਡੀਆ

(ਰੂਲ 8(1)) ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ)

ਜਿਵੇਂ ਕਿ ਨਿਮਨ ਹਸਤਾਖਰੀ **ਸੈਂਟਰਲ ਬੈਂਕ ਆਫ਼ ਇੰਡੀਆ, ਬ੍ਰਾਂਚ ਦਫਤਰ ਮਨੀਮਾਜਰਾ, ਚੰਡੀਗੜ** ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਊਰੀਟਾਈਜੇਸ਼ਨ ਐਂਡ ਰੀਕੰਸਟਰਕਸ਼ਨ ਆਫ਼ ਫਾਇਨਾਂਸ਼ਲ ਐਸਸਟ ਅਤੇ ਇਨਫੋਰਸਮੈਂਟ ਆਫ ਸਕਿਊਰਟੀ ਇੰਟਰਸਟ (ਦੁਜਾ) ਐਕਟ 2002 ਅਤੇ ਧਾਰਾ 13(2) ਅਤੇ 13(12) ਤਹਿਤ ਮਿਲੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਿਸ ਨੂੰ ਸਕਿਊਰਟੀ ਇਨਟਰੈਸਟ (ਇਨਫੋਰਸਮੈਂਟ) ਰਲਜ਼ 2002 ਦੇ ਰੂਲ 8 ਅਤੇ 9 ਨਾਲ ਪੜ੍ਹਿਆ ਜਾਵੇ ਤਹਿਤ ਡਿਮਾਂਡ ਨੋਟਿਸ ਜਾਰੀ ਕਰਦਿਆਂ ਹੇਠ ਦਰਸਾਏ ਕਰਜ਼ਦਾਰਾਂ/ਗਰੈਟਰਾਂ/ ਗਿਰਵੀਕਾਰਾਂ ਨੂੰ ਦੱਸੇ ਨੋਟਿਸ ਪਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਅੰਦਰ ਰਕਮ ਅਦਾ ਕਰਨ ਲਈ ਕਿਹਾ ਸੀ। ਕਰਜ਼ਦਾਰ/ਗਰੈਂਟਰ/ਗਿਰਵੀਕਾਰੇ ਇਹ ਰਕਮ ਅਦਾ 'ਚ ਅਸਫ਼ਲ ਰਹੇ ਹਨ ਇਸ ਲਈ ਕਰਜ਼ਦਾਰਾਂ/ਗਾਰੈਟਰਾਂ/ਗਿਰਵੀਕਾਰਾਂ ਅਤੇ ਆਮ ਜਨ

ਸਧਾਰਨ ਨੂੰ ਨੌਟਿਸ ਦਿੱਤਾ ਜਾਂਦਾ ਕਿ ਨਿਮਨਹਸਤਾਖਰੀ ਨੇ ਹੇਠ ਦਰਸ਼ਾਈ ਜਾਇਦਾਦ ਦਾ ਦੱਸੇ ਐਕਟ ਦੀ ਧਾਰਾ 13(4) ਤਹਿਤ ਮਿਲੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਿਸ ਨੂੰ ਸਕਿਊਰਟੀ ਇਨਟਰੈਸਟ (ਇਨਫੋਰਸਮੈਂਟ) ਰੂਲ 2002 ਦੇ ਰੂਲ 8 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਦਰਸ਼ਾਈ ਮਿਤੀਆਂ ਨੂੰ ਕਬਜ਼ਾ ਲੈ ਲਿਆ ਹੈ। ਕਰਜ਼ਦਾਰਾਂ/ਗਰੰਟਰਾਂ/ਗਿਰਵੀਕਾਰਾਂ ਨੂੰ ਖਾਸਕਰ ਅਤੇ ਆਮ ਜਨ ਸਾਧਾਰਨ ਨੂੰ ਇਸ ਜਾਇਦਾਦ ਨਾਲ ਕਿਸੇ ਵੀ ਤਰ੍ਹਾਂ ਦੀ ਲੈਣ–ਦੇਣ ਤੋਂ ਸੁਚੇਤ ਕੀਤਾ

ਜਾਂਦਾ ਹੈ ਅਤੇ ਜਾਇਦਾਦ ਨਾਲ ਕਿਸੇ ਵੀ ਤਰ੍ਹਾਂ ਦੀ ਲੈਣ-ਦੇਣ **ਸੈਂਟਰਲ ਬੈਂਕ ਆਫ਼ ਇੰਡੀਆ, ਬਾਰ ਦਫਤਰ ਮਨੀਮਾਜਰਾ,** ਚੈਂਡੀਗੜ ਦੇ ਅਧਿਕਾਰ ਖੇਤਰ ਅੰਦਰ ਹੋਵੇਗੀ ਅਤੇ ਅਜਿਹਾ ਕਰਨ ਵਾਲਾ ਦਸੀ ਰਕਮ ਅਤੇ ਇਸ ਉਪਰੰਤ ਵਿਆਜ ਦਾ ਦੇਣਦਾਰ ਹੋਵੇਗਾ।

ਕਰਜ਼ਦਾਰਾਂ∕ਗਰੰਟਰਾਂ ਨੂੰ ਇਹ ਧਿਆਨ ਦਿਵਾਇਆ ਜਾਂਦਾ ਹੈ ਕਿ ਐਕਟ ਦੀ ਧਾਰਾ 13 ਦੀ ਉਪ ਧਾਰਾ 8 ਤਹਿਤ ਅਜੇ ਵੀ ਉਨ੍ਹਾਂ ਕੋਲ ਗਿਰਵੀ ਜਾਇਦਾਦ ਨੂੰ ਛੁਡਵਾਉਣ ਦਾ ਸਮਾਂ ਬਾਕੀ ਹੈ।

ਕਰਜ਼ਦਾਰ/ਗਰੰਟਰ ਦਾ ਨਾਂ

ਹਿੰਦੁਆ ਬਰਵਾਲਾ ਰੋਡ, ਸਾਹਮਣੇ ਈਸੀ ਸਟਾਕ, ਮਸੀਨਰੀ ਅਤੇ ਬੂਕ ਡੈਬਟਸ

ਜਾਇਦਾਦ ਦਾ ਵੇਰਵਾ ਦੀ ਮਿਤੀ

ਕਰਜਦਾਰ : ਮੈਸ. ਜੇ ਕੇ ਕੈਟਰਕੈਟਰ ਰਾਹੀਂ | ਮੈਸ. ਜੇ ਕੇ ਕੈਟਰਕੈਟਰ, ਸ਼ੇਡ ਨੂੰ 2, ਪਿੰਡ 📘 **30.07.2022**\_ ਇਸ ਦੇ ਪ੍ਰਾਪ ਜਸਵੀਰ ਕੌਰ ਪਤਨੀ ਸ੍ਰੀ ਹਰੀਪੁਰ, ਹਿੰਦੂਆਂ ਬਰਵਾਲਾ ਰੋਡ, ਸਾਹਮਣੇ ਈਸੀ ਬਲੇਡ ਅਤੇ ਨਿਰਮਲ ਸਿੰਘ, ਸ਼ੇਡ ਨੂੰ 2, ਪਿੰਡ ਹਰੀਪੁਰ, |ਟੂਲਜ, ਡੇਰਾਬੱਸੀ, ਐਸਏਐਸ ਨਗਰ, ਪੰਜਾਬ 140507 ਵਿਖੇ

19.05,2023 Rs 1.01.20.436/-

ਮਿਤੀ

ਬਲੇਡ ਐਂਡ ਟੁਲਜ, ਡੇਰਾਬੱਸੀ, ਐਸਏਐਸ ਨਗਰ, ਪੰਜਾਬ 140507, 2. ਜਸਵੀਰ ਕੌਰ ਪਤਨੀ ਸ੍ਰੀ ਨਿਰਮਲ ਸਿੰਘ, 1 ਪਤਾ : ਮਕਾਨ ਨੰ 1131, ਸੈਕਟਰ 69, ਮੋਹਾਲੀ 160062, ਦੂਜਾ ਪਤਾ : ਮਕਾਨ ਨੰ 2012, ਸੈਕਟਰ 69, ਮੋਹਾਲੀ 160062

ਕਰਜਦਾਰ : ਮੈਸ. ਐਨ ਐਸ ਟਰੇਡਟੈਕ, ਮੈਸ. ਐਨ ਐਸ ਟਰੇਡਟੈਕ, ਸ਼ੇਡ ਨੂੰ 1, ਪਿੰਡ <u>30.07.2022 | 19.05.2023</u> Rs. 98,84,593/-ਰਾਹੀਂ ਇਸ ਦੇ ਪ੍ਰਾਪ. ਜਸਵੀਰ ਕੌਰ ਪਤਨੀ ਹਰੀਪੁਰ, ਹਿੰਦੂਆਂ ਬਰਵਾਲਾ ਰੋਡ, ਸਾਹਮਣੇ ਈਸੀ ਬਲੇਡ ਅਤੇ ਟੂਲਜ, ਡੇਰਾਬੱਸੀ, ਐਸਏਐਸ ਜਿਮਾਂ ਮਿਤੀ 30.7.2022 ਨਿਰਮਲ ਸਿੰਘ, ਸ਼ੇਡ ਨੰ 2, ਪਿੰਡ ਨਗਰ, ਪੰਜਾਬ 140507 ਵਿਖੇ ਸਟਾਕ, ਮਸੀਨਰੀ ਅਤੇ ਬੂਕ ਡੈਬਟਸ

ਹਰੀਪੁਰ, ਹਿੰਦੁਆ ਬਰਵਾਲਾ ਰੋਡ, ਸਾਹਮਣੇ ਈਸੀ ਬਲੇਡ ਐਂਡ ਟੁਲਜ, ਡੇਰਾਬੱਸੀ, ਐਸਏਐਸ ਨਗਰ, ਪੰਜਾਬ 140507, 2. ਜਸਵੀਰ ਕੌਰ ਪਤਨੀ ਸ੍ਰੀ ਨਿਰਮਲ ਸਿੰਘ, 1 ਪਤਾ : ਮਕਾਨ ਨੰ 1131, ਸੈਕਟਰ 69, ਮੋਹਾਲੀ 160062, ਦੂਜਾ ਪਤਾ : ਮਕਾਨ ਨੰ 2012, ਸੈਕਟਰ 69, ਮੋਹਾਲੀ 160062

ਮਿਤੀ: 23.05.2023 ਅਧਿਕਾਰਤ ਅਫਸਰ

ਸਥਾਨ : ਮਨੀਮਾਜਰਾ

#### ਕਰੀਮਿਕਾ ਐਗਰੋ ਫੁਡਜ਼ ਲਿਮਿਟਡ

ਰਜਿ. ਦਫ਼ਤਰ : 455, ਸੋਹਨ ਪੇਲਸ, ਦੂਜੀ ਮੰਜ਼ਿਲ, ਦ ਮਾਲ, ਲੁਧਿਆਣਾ, ਪੰਜਾਬ-141001, ਸੀਆਈਐਨ:L15146PB1989PLC009676 ਈਮੇਲ: manager.cafl@gmail.com, ਵੈਬਸਾਈਟ: www.cafl.co.in, ਸੰਪਰਕ ਨੰ: 01826-225418

	ਮਿਤੀ 31 ਮਾਰਚ 2023 ਨੂੰ ਖ਼ਤਮ ਹੋਈ ਤਿਮਾਹੀ ਅਤੇ ਵਿਤੀ ਸਾਲ ਦੇ ਸਟੈਂਡਅਲੋਨ						
	ਪੜਤਾਲੇ ਵਿੱਤੀ ਨਤੀਜਿਆਂ ਦਾ ਸਾਰ (ਰੁ. ਹਜਾਰਾਂ 'ਚ)						
ਲੜੀ	, ,	ਤਿਮਾਹੀ ਖਾਤਮਾ			ਸਾਲ ਖਾਤਮਾ		
ਨਿ.	ਵੇਰਵੇ	31.03.2023	31.12.2022		31.03.2023	31.03.2022	
		(ਪੜਤਾਲੇ)	(ਅਣਪੜਤਾਲੇ)	(ਪੜਤਾਲੇ)	(ਪੜਤਾਲੇ)	(ਪੜਤਾਲੇ)	
1	ਕਾਰੋਬਾਰ ਤੋਂ ਕੁੱਲ ਆਮਦਨ	920.00	766.00	420.00	3,163.00	3,094.00	
2	ਸ਼ੁੱਧ ਲਾਭ∕(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ∕ਜਾਂ ਅਸਧਾਰਨ ਮੱਦਾਂ ਤੋਂ ਪਹਿਲਾਂ)	605.00	160.00	98.00	(10,373.00)	1,278.00	
3	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਬਾਅਦ)	605.00	160.00	98.00	(10,373.00)	1,278.00	
4	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ (ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਬਾਅਦ)	445.00	120.00	71.00	(7,778.00)	958.00	
5	ਕੁਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿਚ ਸ਼ਾਮਲ ਲਾਭ/(ਹਾਨੀ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))		120.00	71.00	(7,778.00)	958.00	
6	ਭੁਗਤਾਨ ਕੀਤੀ ਸੁਨੀਤੀ ਸ਼ੇਅਰ ਪੂੰਜੀ (ਫੇਸ ਵੇਲੀਓੂ ਰੁ. 10/- ਹਰੇਕ)	44,955.00	44,955.00	44,955.00	44,955.00	44,955.00	
7	ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਇਲਾਵਾ ਜਿਵੇਂ ਕਿ ਪੜਤਾਲ ਕੀਤੀ ਪਿਛਲੇ ਸਾਲ ਦੀ ਬੇਲੈਂਸ ਸੀਟ 'ਚ ਮਿਤੀ 31 ਮਾਰਚ ਨੂੰ ਦਰਸਾਇਆ ਹੈ)				39,214.00	46,992.00	
8	ਪ੍ਰਤੀ ਸ਼ੇਅਰ ਆਮਦਨ (ਰੁਪਏ 10/- ਹਰੇਕ) (ਚਲੰਤ ਅਤੇ ਗ਼ੈਰ ਚਲੰਤ ਕਾਰੋਬਾਰ ਲਈ) ਮੁੱਢਲੇ : ਡਿਲੂਟਿਡ :	0.10	0.00	0.00	470	0.04	
	-	0.10	0.03	0.02	-1.73	0.21	
		0.10	0.03	0.02	-1.73	0.21	

1. ਇਹ ਵਿਤੀ ਨਤੀਜੇ ਕੰਪਨੀਜ ਐਕਟ 2013 ਦੇ ਸੈਕਸ਼ਨ 133 ਅਧੀਨ ਕੰਪਨੀਜ (ਇਡੀਅਨ ਅਕਾਊਟਿੰਗ ਸਟੈਂਡਰਡ) ਰੂਲਜ, 2015 (ਸੋਧੇ ਗਏ) ਜਿਸ ਨੂੰ ਸਬੰਧਤ ਜਾਰੀ ਨਿਯਮਾਂ ਨਾਲ ਪੜਿਆ ਜਾਵੇ ਮੁਤਾਬਕ ਤਿਆਰ ਕੀਤੇ ਗਏ ਹਨ।

2. ਉਪਰੋਕਤ ਨਤੀਜੇ ਮਿਤੀ 23 ਮਈ 2023 ਨੂੰ ਹੋਈ ਮੀਟਿੰਗ ਵਿਖੇ ਆਡੀਟ ਕਮੇਟੀ ਦੁਆਰਾ ਰੀਵੀਊ ਕੀਤੇ ਗਏ ਅਤੇ ਕੈਪਨੀ ਦੇ ਬੋਰਡ ਆਫ ਡਾਇਰੈਟਰਾਂ

ਦੁਆਰਾ ਮੰਜੂਰ ਕੀਤੇ ਗਏ। ਸਟੇਚੂਰੀ ਆਡੀਟਰਾਂ ਨੇ ਉਪਰੋਕਤ ਨਤਿਜੀਆਂ 'ਤੇ ਅਣਸੋਧੀ ਰਾਏ ਦਿਤੀ ਹੈ। 3. ਮਿਤੀ 31 ਮਾਰਚ 2023 ਅਤੇ 31 ਮਾਰਚ 2022 ਨੂੰ ਖਤਮ ਹੋਏ ਖਤਮ ਤਿਮਾਹੀ ਦੇ ਐਕੜੇ ਪੂਰੇ ਵਿਤੀ ਸਾਲ ਅਤੇ ਮਿਤੀ 31 ਦਸੰਬਰ 2022 ਅਤੇ 31 ਦਸੰਬਰ 2021 ਕ੍ਰਮਵਾਰ ਦੇ ਪ੍ਰਕਾਸ਼ਤ ਪੜਤਾਲੇ ਅੰਕੜਿਆਂ ਦਰਮਿਆਨ ਸੰਤੁਲਿਤ ਅੰਕੜੇ ਹਨ ਜੋ ਸਟੇਚੁਰੀ ਆਡੀਟਰਾਂ ਦੇ ਲਿਮਿਟਡ ਰੀਵਿਉ ਦਾ ਵਿਸ਼ਾ ਹਨ। ਕੰਪਨੀ ਇਕ ਸਿੰਗਲ ਸੈਗਮੈਂਟ ਕੰਪਨੀ ਹੈ ਤੇ ਇਸ ਲਈ ਆਈਐਨਡੀ ਏਐਸ-108 ਤਹਿਤ ਸੈਗਮੈਂਟ ਰਿਪੋਟਿੰਗ ਦੀ ਲੋੜ ਨਹੀਂ ਹੈ।

ਸੋਸ਼ਲ ਸਕਓਰਿਟੀ 2020 'ਤੇ ਕੋਡ ਮਿਤੀ 29 ਸਤੰਬਰ 2020 ਦੇ ਦਫਤਰੀ ਗਜਟ ਵਿਖੇ ਦਰਸਾਇਆ ਗਿਆ ਹੈ। ਤਬਦੀਲੀ ਲਾਗੂ ਹੋਣ ਦੀ ਮਿਤੀ ਅਜੇ ਸੁਨਿਸ਼ਚਿਤ ਨਹੀਂ

ਕੀਤੀ ਗਈ ਹੈ। ਜਿਸ ਸਮੇਂ ਤੋਂ ਕੋਡ ਲਾਗੂ ਹੋਵੇਗਾ ਅਤੇ ਇਸ ਸਦਕਾ ਹੋਣ ਵਾਲੀ ਤਬਦੀਲੀ ਕਾਰਨ ਪੈਂਦੇ ਅਸਰ ਦਾ ਮੁਲਾਂਕਣ ਅਤੇ ਲੇਖਾ ਉਸ ਸਮੇਂ ਦਰਮਿਆਨ ਕੀਤਾ ਜਾਵੇਗਾ ਵਲੋਂ ਬੋਰਡ ਲਈ ਕਰੀਮਿਕਾ ਐਗਰੋ ਫੂਡਜ਼ ਲਿਮਿਟਡ

ਸਹੀ/-ਸੁਰੇਂਦਰ ਕੁਮਾਰ ਸੂਦ

(ਡਾਇਰੈਕਟਰ) ਡੀਆਈਐਨ: 01091404

ਮਿਤੀ: 23 ਮਈ, 2023

ਸਥਾਨ: ਲੁਧਿਆਣਾ

C M Y B

ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ ਸ਼ੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦ ਵਰਤੋਂ ਕਰਦੇ ਹੋਏ

BRANCH/ VENUE: Federal Bank, Ludhiana/G. T. Road, B21/1425 Kalsi Nagar Dholewal, Near Dada Motors, G T Road, Ludhiana, Punjab-141003, Phone: 0161-2530110.

	(ਰੂ. ਲੱਖਾਂ 'ਚ)					
ਲੜੀ	ਵੇਰਵੇ	ਤਿਮਾਹੀ ਖਾਤਮਾ			ਸਾਲ ਖਾਤਮਾ	
ਨੇ.	£ 9 £	31.3.2023	31.3.2022	31.3.2023	31.3.2022	
		ਪੜਤਾਲੇ	ਪੜਤਾਲੇ	ਪੜਤਾਲੇ	ਪੜਤਾਲੇ	
1	ਕਾਰੋਬਾਰ ਤੋਂ ਕੁੱਲ ਆਮਦਨ	95.34	6.30	215.53	210.89	
2	ਸ਼ੁੱਧ ਲਾਭ ∕(ਘਾਟਾ) ਸਮੇਂ ਲਈ ਸਾਧਾਰਨ ਕਾਰਜਾਂ ਤੋਂ (ਟੈਕਸ, ਵਾਧੂ ਅਤੇ ∕ਜਾਂ ਅਸਧਾਰਨ ਮੋਦਾਂ ਤੋਂ ਪਹਿਲਾਂ)	48.02	4.03	158.60	198.90	
3	ਸ਼ੁੱਧ ਲਾਭ/(ਘਾਟਾ) ਸਮੇਂ ਲਈ ਸਾਧਾਰਨ ਕਾਰਜਾਂ ਤੋਂ ਟੈਕਸ ਤੋਂ ਪਹਿਲਾਂ (ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਬਾਅਦ)	48.02	4.03	158.60	198.90	
4	ਸ਼ੁੱਧ ਲਾਭ/(ਘਾਟਾ) ਸਮੇਂ ਲਈ ਸਾਧਾਰਨ ਕਾਰਜਾਂ ਤੋਂ ਟੈਕਸ ਤੋਂ ਬਾਅਦ (ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਬਾਅਦ)	(7.74)	(0.85)	102.23	180.95	
5	ਕੁਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿਚ ਸ਼ਾਮਲ ਲਾਭ/(ਹਾਨੀ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	(1,332.48)	2,448.67	(3,911.40)	7,376.43	
6	ਸੁਨੀਤੀ ਸ਼ੇਅਰ ਪੂੰਜੀ (ਫੇਜ ਵੈਲਯੂ ਰੁ. 10/-)	222.39	222.39	222.39	222.39	
7	ਰਾਪਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ ਜਿਵੇਂ ਕਿ ਪਿਛਲੇ ਸਾਲ ਦੀ ਪੜਤਾਲੀਆ ਬੇਲੈਂਸ ਸੀਟ 'ਚ ਦਰਸਾਏ ਹਨ)			7,019.67	10,930.98	
8	ਪ੍ਰਤੀ ਸ਼ੇਅਰ ਆਮਦਨ (ਈਪੀਐਸ) ਫੇਜ ਵੈਲਯੂ ਰੁ. 10/ - ਹਰੇਕ (ਚਲੰਤ ਅਤੇ ਗ਼ੈਰ ਚਲੰਤ ਕਾਰੋਬਾਰ ਲਈ) ਮੁੱਢਲੇ ਅਤੇ ਡਿਲੂਟਿਡ:	(0.35)	(0.04)	4.60	8.14	
<del>z</del> : 1	: 1. ਉਪਰੋਕਤ ਅੰਕੜੇ ਮਿਤੀ 31 ਮਾਰਚ 2023 ਨੂੰ ਖਤਸ ਹੋਏ ਤਿਮਾਹੀ ਅਤੇ ਵਿੱਤੀ ਸਾਲ ਦੇ ਅੰਕੜੇ ਜੋ ਸੇਬੀ (ਲਿਸਟਿਗ ਓਬਲੀਗੇਸ਼ਨ					

ਲਈ ਕੁਆਲਮ ਇਨਵੈਸਟਮੈਂਟ ਐਂਡ ਟੇਡਿੰਗ ਕੰਪਨੀ ਲਿਮਟਿ

ਮੈਨੇਜ